

# ਤਰਾਸ਼ੇ ਪੱਥਰ

(ਮਿੰਨੀ ਕਹਾਣੀਆਂ)

## **TRAASHE PATHAR**

**Mini Stories by : Dr. Gurwinder Aman**

- AMAN HOSPITAL, KALKA ROAD, RAJPURA, PATIALA (Pb.)  
Ph. : 01762-230138, Mob. : 98151-13038  
E-mail : drgurwinderaman@gmail.com**

**© : ਲੇਖਕ**

ਪਹਿਲਾ ਅਡੀਸ਼ਨ - ਸਾਲ : 2006 (1000 ਕਾਪੀ)

ਦੂਜਾ ਅਡੀਸ਼ਨ - ਸਾਲ 2017 (2000 ਕਾਪੀ)

**ਪ੍ਰਕਾਸ਼ਕ :**

ਅਮਨ ਪਬਲੀਕੇਸ਼ਨਜ਼,

ਕਾਲਕਾ ਰੋਡ,

ਰਾਜਪੁਰਾ।

ਫੋਨ : 01762-230138

**ਕੰਪਿਊਟਰ ਟਾਬੀਪ ਸੈਟਿੰਗ :**

ਸੈਮਯੂਲ ਕੰਪਿਊਟਰ ਸੈਟਰ,

ਰਾਜਪੁਰਾ।

**ਕੀਮਤ:**

150/- ਰੁਪਏ

US \$ 5/-

# ਤਰਾਸੇ ਪੱਥਰ

ਡਾ. ਗੁਰਵਿੰਦਰ ਅਮਨ

ਅਮਨ ਪਬਲੀਕੇਸ਼ਨ, ਰਾਜਪੁਰਾ।

## ਜੀਵਨ ਬਿਊਰਾ

ਨਾਮ	:	ਡਾ. ਗੁਰਵਿੰਦਰ (ਗੁਰਬਿੰਦਰ ਸਿੰਘ)
ਪਿਤਾ	:	ਸਵਰਗੀ ਰਾਮਲੋਚਨ ਸਿੰਘ
ਮਾਤਾ	:	ਸ਼੍ਰੀਮਤੀ ਸੁਰਿੰਦਰ ਕੌਰ
ਪਤਨੀ	:	ਡਾ. ਮਨਜੀਤ ਕੌਰ
ਬੱਚੇ	:	ਅਮਨਪ੍ਰੀਤ ਕੌਰ ਤੇ ਰਾਜ ਕੰਵਰ ਵਿਲੀਅਮਜੀਤ ਸਿੰਘ
ਜਨਮ	:	17-1-1962, ਅਸਲ 30-11-1960
ਸੰਪਰਕ	:	ਅਮਨ ਹਸਪਤਾਲ, ਕਾਲਕਾ ਰੋਡ, ਰਾਜਪੁਰਾ, ਪਟਿਆਲਾ, ਪੰਜਾਬ (Aman Hospital, Kalka Road, Rajpura, Patiala (Pb.)
ਵਿਦਿਆ	:	ਬੀ.ਏ.ਐਮ.ਐਸ., ਐਮ.ਏ. (ਜਰਨਾਲਿਜ਼ਮ) ਮੈਡੀਕਲ
ਪ੍ਰਧਾਨ	:	ਲੋਕ ਸਾਹਿਤ ਸੰਗਮ, ਰਾਜਪੁਰਾ।
ਚੇਅਰਮੈਨ	:	ਕਲਚਰਲ ਫੈਡਰੇਸ਼ਨ ਆਫ਼ ਇੰਡੀਆ।
ਮਾਨ-ਸਨਮਾਨ	:	<ul style="list-style-type: none"><li>◆ ਅਦਾਰਾ ‘ਲੋਕ ਰਣ’ ਵੱਲੋਂ ਮੁਕਾਬਲੇ ਵਿੱਚ ਪ੍ਰਥਮ ਪੁਰਸਕਾਰ।</li><li>◆ ਅੰਤਰਰਾਸ਼ਟਰੀ ਮਿੰਨੀ ਕਹਾਣੀ ਮੰਚ ਵੱਲੋਂ ਵਿਸ਼ੇਸ਼ ਸਨਮਾਨ।</li><li>◆ ਪੰਜਾਬੀ ਕਲਚਰਲ ਫੋਰਮ ਕੈਲੀਫੋਰਨਿਆ (ਅਮਰੀਕਾ)</li><li>◆ ਪੰਜਾਬੀ ਸਾਹਿਤ ਗੌਰਵ ਸਨਮਾਨ, ਚਮਕੌਰ ਸਾਹਿਬ।</li><li>◆ ‘ਸਾਹਿਤੱਖ ਗੌਰਵ ਸਨਮਾਨ’ ਦਿੱਲੀ 2016</li></ul>

**ਸਮਰਪਣ**

ਊਨ੍ਹਾਂ ਅਨੇਕਾਂ ਜੁਗਨੂੰਆਂ ਦੇ ਨਾਂ,  
ਜਿਹੜੇ ਆਪਣਾ ਜਿਸਮ ਬਾਲ ਕੇ  
ਹੋਰਾਂ ਨੂੰ ਰੁਸ਼ਨਾਉਂਦੇ ਰਹੇ

## ਤਰਤੀਬ

- |                                 |                            |
|---------------------------------|----------------------------|
| • ਭੂਮਿਕਾ / ਸੀ.ਆਰ. ਮੋਦਗਿੱਲ / 7   | • ਚਾਨਣ / 36                |
| • ਮੇਰੇ ਵੱਲੋਂ / ਡਾ. ਗੁਰਵਿੰਦਰ / 9 | • ਤੌਖਲਾ / 37               |
| • ਰਿਸ਼ਤਾ / 11                   | • ਵਧਾਈ / 38                |
| • ਸ਼ਰਾਧ / 12                    | • ਇਕ ਮਿੰਟ / 39             |
| • ਅਰਦਾਸ / 13                    | • ਖੋਖਲਾ ਆਦਮੀ / 40          |
| • ਧਰਮੀ ਯਾਰ / 14                 | • ਭੈਅ / 41                 |
| • ਮਨਾਹੀ / 15                    | • ਚਾਚਾ / 42                |
| • ਪੀਰ ਪਰਾਈ / 16                 | • ਝੂਠਾ ਪ੍ਰਣ / 43           |
| • ਦੁਨੀਆਦਾਰੀ / 17                | • ਜੰਮਪਲ / 44               |
| • ਸਾਈਂ ਸੁਹਾਗ / 18               | • ਕਿਸਮਤੀ ਬੁੱਲੇ / 45        |
| • ਸਹਿਮ / 19                     | • ਦੁਖਦੀ ਰਗ / 46            |
| • ਨੇਕ ਸਲਾਹ / 20                 | • ਮੁਬਾਰਕਬਾਦ / 47           |
| • ‘ਹੈ’ ਤੋਂ ‘ਸੀ’ / 21            | • ਬੇਜੁਬਾਨ / 48             |
| • ਚੰਗੀ ਨੌਕਰੀ / 22               | • ਡਰਪੋਕ / 49               |
| • ਬਨਾਉਟੀ ਦੰਦ / 23               | • ਜਠੂਨ / 50                |
| • ਸਾਲੇ ਮੰਗਤੇ / 24               | • ਅਧਿਕਾਰ / 51              |
| • ਜੱਟ ਦਾ ਪੁੱਤ / 25              | • ਤੰਦ / 52                 |
| • ਭਗਤ ਸਮਾਧਾਂ ਦਾ / 26            | • ਰੱਜ / 54                 |
| • ਅਕੇਵਾਂ / 27                   | • ਗੰਢ ਤੁੱਪ / 55            |
| • ਸ਼ਰਧਾ / 28                    | • ਬਗਲਾ ਭਗਤ / 56            |
| • ਸੋਸ਼ਣ / 29                    | • ਪਾਖੰਡ / 57               |
| • ਮੌਤ ਦਾ ਫਰਕ / 30               | • ਸਸਤੀ ਰਿਸ਼ਵਤ / 58         |
| • ਰੋਸ਼ਨੀ / 31                   | • ਮਾਂ ਮੈਨੂੰ ਭੂਆ ਲੈ ਦੇ / 59 |
| • ਪਹਿਲੀ ਗੋਲੀ / 32               | • ਰਪਟ / 60                 |
| • ਕੰਮ ਚੋਰ / 33                  | • ਮਾਯੂਸੀ / 61              |
| • ਮੰਡਪ / 34                     | • ਹੜਤਾਲ / 62               |
| • ਸੁਆਦ / 35                     | • ਆਖਰੀ ਕਤਰਾ / 63           |

## ਤਰਾਸੇ ਪੱਥਰ

‘ਤਰਾਸੇ ਪੱਥਰ’ ਡਾ. ਗੁਰਵਿੰਦਰ ਦਾ ਪਲੇਠੀ ਦਾ ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ ਤੋਂ ਲੇਖਕ ਦੀਆਂ ਬਹੁਤ ਸਾਰੀਆਂ ਕਹਾਣੀਆਂ ਵੱਖ-ਵੱਖ ਅਖਬਾਰਾਂ/ਰਸਾਲਿਆਂ ਵਿੱਚ ਛਾਪਦੀਆਂ ਰਹੀਆਂ ਹਨ ਤੇ ਲੇਖਕ ਦੀ ਮਿੰਨੀ ਕਹਾਣੀ ਲੇਖਕ ਵਜੋਂ ਇਕ ਪਹਿਚਾਣ ਸਥਾਪਤ ਹੈ।

ਮੈਂ ਆਪ ਇਕ ਪਾਠਕ ਹਾਂ। ਕਦੀ ਕਦਾਈਂ ਕੁਝ ਲਿਖਣ ਦੀ ਕੋਸ਼ਿਸ਼ ਵੀ ਕਰਦਾ ਹਾਂ ਪਰ ਆਲੋਚਕ ਬਿਲਕੁਲ ਨਹੀਂ ਹਾਂ। ਮੈਂ ਤਾਂ ਇਸ ਸੋਚ ਦਾ ਧਾਰਨੀ ਹਾਂ ਕਿ ਅੱਜ ਦੇ ਯੁੱਗ ਵਿੱਚ ਹਰ ਕੋਈ ਆਪਣੇ ਘਰੋਂ ਤਿਆਰ ਹੋ ਕੇ ਬਾਹਰ ਨਿਕਲਣ ਤੋਂ ਪਹਿਲਾਂ ਦੋ ਵਾਰ ਸ਼ੀਸ਼ਾ ਵੇਖਦਾ ਹੈ। ਫਿਰ ਵੀ ਜੇ ਕੋਈ ਉਸ ਨੂੰ ਬਾਜ਼ਾਰ ਵਿੱਚ ਜਾਂਦਿਆਂ ਵੇਖਕੇ ਕਿਸੇ ਤਰ੍ਹਾਂ ਸੰਵਰਨ ਦੀ ਸਲਾਹ ਦਿੰਦਾ ਹੈ ਤਾਂ ਉਹ ਉਸ ਦੀ ਆਪਣੀ ਅੱਖ ਅਨੁਸਾਰ ਠੀਕ ਹੋ ਸਕਦੀ ਹੈ, ਸੁਣਨ ਵਾਲਾ ਤਾਂ ਪਹਿਲਾਂ ਹੀ ਸੰਵਰਿਆ ਹੋਇਆ ਹੈ। ਇਹੋ ਕਾਰਨ ਹੈ ਕਿ ਮੈਂ ਕਿਸੇ ਰਚਨਾ ਵਿੱਚੋਂ ਕਦੀ ਕੋਈ ਘਾਟ ਨਹੀਂ ਵੇਖ ਸਕਿਆ। ਮੈਨੂੰ ਤਾਂ ਇੰਝ ਲਗਦਾ ਹੈ ਕਿ ਮੈਂ ਕਿਸੇ ਥਾਂ ਮੈਂ ਕੁਝ ਹੋਰ ਕਹੇ ਜਾਣ ਦੀ ਆਸ ਕਰਦਾ ਹਾਂ ਤਾਂ ਲੇਖਕ ਦੇ ਪੱਖੋਂ ਜੋ ਕੁਝ ਕਿਹਾ ਗਿਆ ਹੈ ਉਹ ਵਧੇਰੇ ਠੀਕ ਹੋਵੇਗਾ। ਉਸੇ ਨੂੰ ਠੀਕ ਮੰਨ ਕੇ ਆਨੰਦ ਮਾਣਿਆ ਜਾਣਾ ਚਾਹੀਦਾ ਹੈ। ਮੈਂ ਇਸੇ ਆਸੇ ਨਾਲ ਇਨ੍ਹਾਂ ਤਰਾਸੇ ਪੱਥਰਾਂ ਦੇ ਸਨਮੁੱਖ ਹੋਇਆ ਹਾਂ ਅਤੇ ਹਰ ਛੋਟੇ ਆਕਾਰ ਦੇ ਪੱਥਰ ਵਿੱਚੋਂ ਵੀ ਮੈਨੂੰ ਇਕ ਖੂਬਸੂਰਤੀ ਨਾਲ ਤਰਾਸੀ ਮੂਰਤੀ ਦੇ ਦਰਸ਼ਨ ਹੋਏ ਹਨ।

ਮੂਰਤੀ ਬਾਰੇ ਵੀ ਇਹੋ ਕਿਹਾ ਜਾਂਦਾ ਹੈ ਕਿ ਜਦੋਂ ਪੱਥਰ ਕਿਸ਼ਨਗੜ੍ਹ ਤੋਂ ਚਲਦਾ ਹੈ ਤਾਂ ਉਸ ਦਾ ਕੋਈ ਆਕਾਰ ਨਹੀਂ ਹੁੰਦਾ ਪਰ ਜਦੋਂ ਉਹ ਜੈਪੁਰ ਦੇ ਬੁੱਡ ਤਰਾਸਾਂ ਦੇ ਬਾਜ਼ਾਰ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਕਲਾਕਾਰ ਹੱਥ ਨੇ ਆਪਣੀ ਆਪਣੀ ਪ੍ਰਤਿਭਾ ਪ੍ਰਦਾਨ ਕੀਤੀ ਹੋਈ ਹੁੰਦੀ ਹੈ। ਇਹ ਸਾਰੀਆਂ ਮੂਰਤੀਆਂ ਲੋਕੀ ਲੈ ਜਾਂਦੇ ਹਨ, ਹਰ ਅੱਖ ਨੂੰ ਜੋ ਚੰਗੀ ਲਗਦੀ ਹੈ ਉਹ ਉਸ ਦਾ ਮੁੱਲ ਲਗਾਉਂਦੀ ਹੈ। ਇਸੇ ਤਰ੍ਹਾਂ ਇਕੋ ਸਮੱਸਿਆ ਵੱਖ-ਵੱਖ ਲੇਖਕਾਂ ਦੀ ਆਪਣੀ ਸਮਰੱਥਾ ਅਤੇ ਸੋਚ ਅਨੁਸਾਰ ਸ਼ਬਦਾਂ ਦਾ ਰੂਪ ਲੈਂਦੀ ਹੈ। ਅਜੇਕੀਆਂ ਬਾਲ-ਮਜ਼ਦੂਰੀ, ਏਡਜ਼, ਰਿਸਵਤਖੋਰੀ, ਮਰਦੀ ਜਾਂਦੀ ਅਪਣਤ, ਗੁਰਬਤ, ਟੁੱਟ ਰਹੇ ਮਾਨਵੀ ਰਿਸ਼ਤੇ ਅਤੇ ਖੁਦਗਰਜੀ ਵਰਗੀਆਂ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਹਰ ਲੇਖਕ ਆਪਣੀ ਸੋਚ ਦੇ ਸ਼ਬਦ ਵੀ ਦਿੰਦਾ ਹੈ ਤੇ ਆਕਾਰ ਵੀ।

ਡਾ. ਗੁਰਵਿੰਦਰ ਨੇ ਬਹੁਤ ਹੀ ਨੀਝ ਨਾਲ ਪੱਥਰ ਤਰਾਸੇ ਹਨ। ਹਰ ਛੋਟੇ ਅਕਾਰ ਦੇ ਪੱਥਰ ਵਿੱਚੋਂ ਇਕ ਵੱਡਅਕਾਰੀ ਪ੍ਰਸ਼ਨ ਨੂੰ ਪੈਦਾ ਕਰਨ ਲੱਗਿਆਂ ਉਸ ਨੇ ਇਕ ਚੂੰਚੀ ਵੱਚੀ ਹੈ ਜਿਸ ਨੂੰ ਪਾਠਕ ਮਹਿਸੂਸ ਜ਼ਰੂਰ ਕਰਦਾ ਹੈ। ਪੁਲਿਸ, ਡਾਕਟਰ, ਮਿੱਲ ਮਾਲਕਾਂ, ਮਜ਼ਦੂਰਾਂ ਅਤੇ ਵਿਸ਼ੇਸ਼ ਕਰਕੇ ਆਪਣੇ ਕਿਤੇ ਨਾਲ ਜੁੜੇ ਬਹੁਤ ਸਾਰੇ ਪ੍ਰਸ਼ਨਾਂ ਦੇ ਉਨ੍ਹਾਂ ਵਿਅੰਗਾਤਮਿਕ ਕਟਾਖਸ਼ ਆਪਣੀਆਂ ਕਹਾਣੀਆਂ ਵਿੱਚ ਪ੍ਰਸਤੁਤ ਕੀਤੇ ਹਨ। ਉਦਾਹਰਣਾਂ ਲਈ ਥਾਣੇ ਰਪਟ ਚੋਰੀ ਹੋਏ ਸਮਾਨ ਨਾਲੋਂ ਢੁਗਣੀ ਲਿਖਵਾਉ, ਦੋ ਸੌ ਰੁਪਏ ਦੇ ਰਿਸ਼ਵਤ ਕੇਸ ਨੂੰ ਫੜਾਉਣ ਲਈ ਪੰਜ ਸੌ ਪਹਿਲਾਂ ਸੇਵਾ ਦੇ ਖਰਚੇ ਜਾਂ ਕੱਲ੍ਹ ਜਿਸ ਬੱਸ ਦੇ ਸ਼ੀਸ਼ੇ ਭੰਨੇ ਸਨ ਉਨ੍ਹਾਂ ਵਿੱਚੋਂ ਆਉਂਦੀ ਬੇਰੋਕ ਸ਼ੀਤ ਲਹਿਰ ਨਾਲ ਹੀ ਆਪਣੀ ਮਾਂ ਦੀ ਮੌਤ, ਸ਼ਾਂਤੀ ਤੇ ਸ਼ੀਤਲਤਾ ਦਾ ਪ੍ਰਚਾਰ ਕਰਨ ਵਾਲੇ ਆਪ ਗੁੱਸੇ ਤੇ ਕੁਕਰਮ ਵਾਲੇ, ਮਾਸੂਕ ਨੂੰ ਸਿਨੇਮੇ ਤਾਂ ਲੈ ਜਾਣ ਵਾਲੇ ਪਰ ਉਸ ਦਾ ਭਰਾ ਵੇਖਕੇ ਡਰ ਜਾਣ ਵਾਲੇ, ਅਜਿਹੀਆਂ ਬਹੁਤ ਉਦਾਹਰਣ ਮਿਲ ਸਕਦੀਆਂ ਹਨ। ਇਸ ਤੋਂ ਬਿਨਾਂ ਗੁਰਵਿੰਦਰ ਦੀ ਕਲਮ ਦਾ ਇਕ ਵਿਸ਼ੇਸ਼ ਗੁਣ ਇਹ ਹੈ ਕਿ ਉਸਨੇ ਸੰਖੇਪ ਰਚਨਾ ਵਿਧੀ (ਮਿੰਨੀ ਕਹਾਣੀ) ਰਾਹੀਂ ਜੋ ਵੇਦਨਾ ਆਪਣੀਆਂ ਕਹਾਣੀਆਂ ਵਿੱਚੋਂ ਪੈਦਾ ਕੀਤੀ ਹੈ ਉਹ ਸ਼ਾਇਦ ਜੇ ਰਚਨਾ ਦਾ ਆਕਾਰ ਵੱਡਾ ਹੁੰਦਾ ਤਾਂ ਪਤਲੀ ਹੋ ਜਾਂਦੀ, ਜਿਵੇਂ ਉਹ ਕਹਿੰਦਾ ਹੈ ਕਿ ਦੁੱਧ ਵਿੱਚੋਂ ਮੱਕੜੀ ਕੱਢਕੇ ਬਾਹਰ ਸੁੱਟ ਦਿਓ ਅਤੇ ਦੁੱਧ ਬੇਜੁਬਾਨ ਨੌਕਰ ਨੂੰ ਦੇ ਦਿਓ; ਕਿਸੇ ਬੱਸ ਦੀ ਭੀੜ ਵਿੱਚ ਕੁੜੀ ਦੇ ਹੋਛੇ ਪ੍ਰਤਿਕਰਮ ਦੇ ਉੱਤਰ ਵਿੱਚ ਮੁੰਡੇ ਦਾ ਇਹ ਕਹਿਣਾ ਕਿ ਉਸ ਦੀ ਲੱਤ ਅਤੇ ਬਾਂਹ ਕਾਰਗਿਲ ਦੇ ਲੇਖੇ ਹੀ ਲੱਗੇ ਹਨ ਜਾਂ ਕਲੱਬਾਂ ਤੇ ਬਰਾਤਾਂ ਦੇ ਤੰਬੂਆਂ ਵਿੱਚੋਂ ਸੁੱਟੀਆਂ ਜਾਂਦੀਆਂ ਹੱਡੀਆਂ ਕੁੱਤਿਆਂ ਕੋਲ ਪਹੁੰਚਣ ਤੋਂ ਪਹਿਲਾਂ ਗਰੀਬਾਂ ਦੇ ਬੱਚਿਆਂ ਵੱਲੋਂ ਚੂੰਡੀਆਂ ਜਾਣਾ।

ਨਿੱਕੀਆਂ ਕਹਾਣੀਆਂ ਜਿਨ੍ਹਾਂ ਨੂੰ ਕਿਸੇ ਮਿੱਤਰ ਨੇ ਸਾਹਿਤਕ ਲਤੀਫ਼ਿਆਂ ਦੀ ਸੰਗਿਆ ਦਿੱਤੀ ਸੀ ਉਸ ਨੂੰ ਡਾ. ਗੁਰਵਿੰਦਰ ਦੀ ਇਹ ਪੁਸਤਕ ਨੂੰ ਪੜ੍ਹਨ ਤੋਂ ਪਿਛੋਂ ਮੰਨਣ ਤੋਂ ਥੋੜ੍ਹਾ ਸੰਕੋਚ ਜ਼ਰੂਰ ਹੋਇਆ ਹੈ ਕਿ ਇਹ ਸਾਹਿਤ ਦੀ ਇਕ ਆਪਣੀ ਵਿਲੱਖਣ ਵਿਧਾ ਹੈ। ਇਸ ਦੀ ਆਪਣੀ ਸਾਸ਼ਕਤ ਸਮਰੱਥਾ ਹੈ। ਮੈਂ ਡਾ. ਗੁਰਵਿੰਦਰ ਨੂੰ ਇਕ ਸਮਕਾਲੀ ਲੇਖਕ ਹੋਣ ਦੇ ਨਾਤੇ ਵਧਾਈ ਦਿੰਦਾ ਹਾਂ ਅਤੇ ਉਸ ਦੀ ਪੁਸਤਕ ‘ਤਰਾਸੇ ਪੱਥਰ’ ਦਾ ਸਾਹਿਤ ਜਗਤ ਵਿੱਚ ਸੁਆਗਤ ਕਰਦਾ ਹਾਂ। ਆਸ ਕਰਦਾ ਹਾਂ ਕਿ ਪਾਠਕ ਵੀ ਇਸ ਦਾ ਆਨੰਦ ਮਾਣਨਗੇ।

-ਸੀ.ਆਰ. ਮੋਦਗਿੱਲ  
ਡਾਇਰੈਕਟਰ  
ਪੰਜਾਬੀ ਸਾਹਿਤ ਅਕਾਦਮੀ, ਹਰਿਆਣਾ।

## ਮੇਰੇ ਵੱਲੋਂ

ਮੇਰੀ ਪਿਆਰੀ ਜਿਹੀ ਅੰਮ੍ਰਿਤ ਨੇ ਗਰਮੀ ਰੁੱਤੇ ਕੋਠੇ 'ਤੇ ਸੌਣ ਤੋਂ ਪਹਿਲਾਂ ਤਾਰਿਆਂ ਦੀ ਲੋਏ ਆਪਣੇ ਨਾਲ ਲੇਟੇ ਨੂੰ ਇਕ ਬਾਤ ਸੁਣਾਈ ਸੀ। ‘‘ਇਕ ਸੀ ਰਾਜਾ ਤੇ.....’’। ਮੈਂ ਤੇਤਲੀ ਆਵਾਜ਼ ਨਾਲ ‘‘ਫੇਰ’’ ਕਹਿ ਦਿੱਤਾ। ਬੱਸ ਫੇਰ ਭਾਪਾ ਜੀ ਦੇ ਕੋਲੋਂ ਕਈ ਕਹਾਣੀਆਂ ਪਤਾ ਨਹੀਂ ਕਦੋਂ ਤੱਕ ਚਲਦੀਆਂ ਰਹਿਣੀਆਂ। ਉਹ ਕਹਾਣੀਆਂ ਜਿਹਨ 'ਚ ਘਰ ਕਰ ਗਈਆਂ। ਘਰ 'ਚ ਜਮਹੂਰੀ ਪੱਖੀ ਸੋਚ ਨੇ ਲੋਕਾਂ 'ਚ ਜਿਉਣਾ ਸਿਖਾਇਆ। ਸਮਾਜਿਕ ਤਾਣੇਬਾਣੇ ਨੂੰ ਪਾਰਥੂ ਅੱਖ ਸੁਚੇਤ ਰੂਪ ਵਿੱਚ ਭਾਰੀ ਰਹੀ। ਪਿੰਡ ਬਾਬਾ ਜੀ ਕੋਲ ਰਹਿੰਦੇ ਪ੍ਰਸਿੱਧ ਨਾਵਲਕਾਰ ਸ੍ਰ. ਸੋਹਨ ਸਿੰਘ ਹੰਸ (ਨਾਵਲ ‘ਕਾਰੇ ਹੱਥੀ’ ਤੇ ਬਣੀ ‘ਵਾਰਿਸ’ ਹਿੰਦੀ ਫਿਲਮ ਦੇ ਲੇਖਕ) ਦੀ ਸੇਧ ਨੇ ਸਿਰਜਨਾਤਮਿਕ ਰੁਚੀ ਉਜਾਗਰ ਕੀਤੀ। ਹੰਸ ਹੁਰਾਂ ਦੀਆਂ ਕਹਾਣੀਆਂ ਪੜ੍ਹਕੇ ਸਾਹਿਤ 'ਚ ਰੁਚੀ ਵਧਦੀ ਗਈ। ਲਿਖਣ ਨੂੰ ਮਨ ਕਰੇ ਪਰ ਕਿਥੋਂ ਤੇ ਕਿਸ ਪਾਸੇ ਤੋਂ ਲਿਖਾਂ? ਜੋ ਮਨ ਵਿੱਚ ਆਉਂਦਾ ਲਿਖ ਦਿੰਦਾ, ਫਿਰ ਹੰਸ ਹੁਰਾਂ ਨੂੰ ਦਿਖਾਉਂਦਾ ਕਾਫੀ ਅਰਸੇ ਬਾਅਦ ਪਤਾ ਲੱਗਾ ਕਿ ਅਖਬਾਰ ਵਿੱਚ ਲੋਕ ਵੱਡੀਆਂ ਕਹਾਣੀਆਂ 'ਤੇ ਗਲਪ ਤੋਂ ਲੋਕ ਉਕਤਾ ਜਾਂਦੇ ਹਨ। ਛੋਟੀ ਮਿੰਨੀ ਕਹਾਣੀਆਂ ਆਪਣੀ ਗੱਲ ਵੀ ਕਹਿ ਜਾਂਦੀਆਂ ਹਨ ਤੇ ਸਾਹਿਤ ਵਿੱਚ ਯੋਗਦਾਨ ਵੀ ਪਾਊਂਦੀਆਂ ਹਨ। ਇਸੇ ਕਾਰਨ ਅਖਬਾਰਾਂ ਨੂੰ ਮਿੰਨੀ ਕਹਾਣੀਆਂ ਭੇਜੀਆਂ ਤੇ ਛੱਪੀਆਂ ਉਸ ਹੱਲਾਸ਼ੇਰੀ ਨੇ ਮਿੰਨੀ ਕਹਾਣੀ ਵੱਲ ਝੁਕਾ ਕਰ ਦਿੱਤਾ। ਭਾਵੇਂ ਮੈਂ ਆਪਣੇ ਜਿਹਨ ਦੇ ਵਲਵਲੇ ਕਵਿਤਾਵਾਂ 'ਤੇ ਗੀਤਾਂ ਵਿੱਚ ਵੀ ਉਕਰੇ ਹਨ ਪਰ ਹੱਥਲੀ ਕਿਤਾਬ ਮਿੰਨੀ ਕਹਾਣੀਆਂ ਦੀ ਹੀ ਪਾਠਕਾਂ ਰੂਬਰੂ ਕਰ ਰਿਹਾ ਹਾਂ ਜਿਸ ਵਿੱਚ ਮਿੰਨੀ ਕਹਾਣੀਆਂ ਰਾਹੀਂ ਸਮਾਜਿਕ ਸਰੋਕਾਰਾਂ ਤੇ ਤਿੱਖਾ ਕਟਾਕਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਜਪੁਰੇ ਭਾਵੇਂ ਮੈਂ ਡਾਕਟਰੀ ਪੇਸ਼ੇ ਵਜੋਂ ਕੰਮ ਕਰ ਰਿਹਾ ਹਾਂ ਉਥੇ ਵੀ ਮੈਂ ਲੋਕ ਪੀੜ੍ਹਾਂ ਨਾਲ ਨਿਰੰਤਰ ਜੁਝਿਆ ਹਾਂ ਭਾਵੇਂ ਉਹ ਸਮਾਜ ਦਾ ਕੋਈ ਵੀ ਕੰਮ ਹੋਵੇ। ਇਸੇ ਕਾਰਨ ਯੂਥ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਸਥਾਪਨਾ ਕੀਤੀ- ਰਾਜਪੁਰਾ ਵੈਲਫੇਅਰ ਕਲੱਬ ਤੇ ਕਲਾਚਰਲ ਫੈਡਰੇਸ਼ਨ ਆਫ ਇੰਡੀਆ ਬਣਾਇਆ।

ਸਾਹਿਤ ਸਿਰਜਨਾ ਵਿੱਚ ਸਭ ਤੋਂ ਵੱਧ ਯੋਗਦਾਨ ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦੇ ਸਾਰੇ ਤਜ਼ਰਬੇਕਾਰ ਮੈਂਬਰਾਂ ਦਾ ਹੀ ਹੈ। ਵਿਸ਼ੇਸ਼ ਤੌਰ ਤੇ ਡਾ. ਹਰਜੀਤ ਸਿੰਘ ਸੱਧਰ, ਸ਼੍ਰੀਮਤੀ ਹਰਜਿੰਦਰ ਕੌਰ, ਅੰਗਰੇਜ਼ ਕਲੇਰ, ਸ. ਆਈ.ਐਸ. ਅਲੱਗ, ਡਾ. ਹਰਬੰਸ ਆਹੁਜਾ, ਅਸ਼ਵਨੀ ਸ਼ੋਖ, ਜਗਦੀਪ ਸਿੰਘ ਅਤੇ ਗੁਰਿੰਦਰ ਕਲਸੀ ਦਾ ਵੱਡਮੁੱਲਾ ਯੋਗਦਾਨ ਹੈ। ਮੈਨੂੰ ਮੇਰੇ ਪਿਆਰੇ ਮਿੱਤਰ ਡਾ. ਗੁਰਦਰਪਾਲ ਸਿੰਘ ਅੰਟਾਲ, ਜਸਵਿੰਦਰ ਭਾਟੀਆ ਤੇ ਜਸਵਿੰਦਰ ਖਟੜਾ, ਸਮਸ਼ੇਰ ਬੈਦਵਾਨ ਨੇ ਹੱਲਾਸ਼ੇਰੀ ਦੇ ਕੇ ਕਿਤਾਬ ਛਾਪਵਾਉਣ ਲਈ ਪ੍ਰੇਰਿਆ। ਸਮੇਂ-ਸਮੇਂ 'ਤੇ ਸਤਿਕਾਰਯੋਗ ਸ੍ਰ. ਸਤਿੰਦਰ ਸਿੰਘ ਨੰਦਾ ਤੇ ਡਾ. ਅਮਰਜੀਤ ਕੌਰ ਨੇ ਭਰਾਵਾਂ ਵਾਂਗੂ ਸਮਝਕੇ ਉਤਸਾਹਿਤ ਕੀਤਾ। ਮੈਂ ਆਪਣੀ ਧਰਮ ਪਤਨੀ ਡਾ. ਮਨਜੀਤ ਕੌਰ ਦੀ ਪ੍ਰੇਰਣਾ ਦੀ ਵੀ ਤਹਿ ਦਿਲੋਂ ਕਦਰ ਕਰਦਾ ਹਾਂ ਜਿਨ੍ਹਾਂ ਗਿਆਨੀ ਕੀਤੀ ਹੋਈ ਕਰਕੇ ਮੇਰੀ ਰਚਨਾਵਾਂ ਨੂੰ ਸੋਧਿਆ।

-ਡਾ. ਗੁਰਵਿੰਦਰ ਅਮਨ



ਤਰਾਸੇ ਨਾ ਥੇ,  
ਪੱਥਰ ਥੇ,  
ਤਰਾਸੇ ਤੋ,  
ਭਗਵਾਨ ਬਣੇ!

## ਰਿਸ਼ਤਾ

ਮੇਰਾ ਗਵਾਂਦੀ ਗੰਭੀਰ ਬਿਮਾਰੀ ਕਾਰਨ ਹਸਪਤਾਲ ਦਾਖਲ ਸੀ। ਮੈਂ ਵੀ ਉਸਦਾ ਹਾਲ ਚਾਲ ਪੁੱਛਣ ਚਲਾ ਗਿਆ। ਡਾਕਟਰ ਨੇ ਉਸੇ ਵਕਤ ਖੂਨ ਚੜਾਉਣ ਲਈ ਆਦੇਸ਼ ਦੇ ਦਿੱਤਾ। ਉਸ ਦੇ ਵੱਡੇ ਮੁੰਡੇ ਨੇ ਕਮਜ਼ੋਰੀ ਕਾਰਨ ਅਸਮਰੱਥਾ ਜਾਹਿਰ ਕੀਤੀ। ਮੈਂ ਨਿਡਰਤਾ ਨਾਲ ਆਪਣਾ ਖੂਨ ਦੇ ਣਾ ਸਵੀਕਾਰ ਕਰ ਲਿਆ। ਕੁਝ ਦੇਰ ਬਾਅਦ ਖੂਨ ਚੜ੍ਹਨ ਲੱਗਾ। ਮੇਰੇ ਖੜ੍ਹੇ ਖੜ੍ਹੇ ਹੀ ਉਸਨੇ ਦਮ ਤੋੜ ਦਿੱਤਾ। ਕੋਲ ਖੜ੍ਹੇ ਸਾਰੇ ਰਿਸ਼ਤੇਦਾਰ ਉੱਚੀ ਉੱਚੀ ਰੋਣ ਲੱਗ ਪਏ। ਹਰ ਕੋਈ ਆਪਣੇ ਆਪਣੇ ਰਿਸ਼ਤੇ ਦਾ ਨਾਂ ਲੈ ਕੇ ਕੀਰਨੇ ਪਾ ਰਿਹਾ ਸੀ। ਮੇਰੀ ਵੀ ਆਪ ਮੁਹਾਰੇ ਭੂਬ ਨਿਕਲ ਗਈ ਕਿਉਂਕਿ ਉਸ ਨਾਲ ਮੇਰਾ ਵੀ ਹੁਣ ਖੂਨ ਦਾ ਰਿਸ਼ਤਾ ਬਣ ਚੁੱਕਾ ਸੀ।

## ਸ਼ਰਾਧ

ਪੰਡਤ ਸ਼ਰਧਾ ਨੰਦ ਵੱਡੀ ਤੌਂਦ ਨੂੰ ਭਰਨ, ਸ਼ਰਾਧਾਂ ਵਿੱਚ ਜਜ਼ਮਾਨਾਂ ਦੇ ਘਰ ਜਾਂਦੇ, ਤਾਂ ਪੂਰੀ ਸੇਵਾ ਹੁੰਦੀ। ਪੈਰ ਧੋਤੇ ਜਾਂਦੇ, ਵਧੀਆ ਪਕਵਾਨਾਂ ਦੇ ਨਾਲ ਖੀਰ ਜ਼ਰੂਰ ਮਿਲਦੀ। ਲੋਕ ਆਪਣੇ ਪਰਲੋਕ ਸਿਧਾਰੇ ਵੱਡੇਰਿਆਂ ਦਾ ਸ਼ਰਾਧ ਕਰਦੇ ਤੇ ਪੰਡਤਾਂ ਨੂੰ ਭੋਜਨ ਛਕਾਉਂਦੇ। ਪੰਡਤ ਸ਼ਰਧਾ ਨੰਦ ਕੇਵਲ ਚਾਰ ਪੰਜ ਘਰ ਥੋੜ੍ਹਾ ਜਿਹਾ ਭੋਜਨ ਤੇ ਕਟੋਰਾ ਖੀਰ ਖਾ ਕੇ ਢੱਢਨਾ ਲੈ ਕੇ ਘਰ ਪਰਤਦੇ ਤੇ ਲਮਲੇਟ ਹੋ ਜਾਂਦੇ।

ਅੱਜ ਗੁੱਗੀ ਦੇ ਘਰ ਜਦੋਂ ਪੰਡਤ ਜੀ ਸ਼ਰਾਧ ਛਕਣ ਆਏ ਤਾਂ ਉਨ੍ਹਾਂ ਸਿਕਾਇਤ ਕੀਤੀ, “‘ਭਾਈ ਖੀਰ ਵਿੱਚ ਤਾਂ ਖੰਡ ਜਮ੍ਹਾਂ ਈ ਨੀ ਪਾਈ।’” ਤਾਂ ਮਾਂ ਕੋਲ ਖੜ੍ਹੇ ਗੁੱਗੀ ਨੇ ਝੱਟ ਜੁਆਬ ਦਿੱਤਾ, “‘ਪੰਡਤ ਜੀ, ਥੋੜ੍ਹੀ ਤਾਂ ਐਂ ਈ ਛਕਣੀ ਪਉ, ਸਾਡੇ ਬਾਬੇ ਦਾ ਸ਼ਰਾਧ ਐ, ਉਹਨਾਂ ਨੂੰ ਤਾਂ ਸ਼ੁਗਰ ਹੋਈ ਪਈ ਸੀ।’”

## ਅਰਦਾਸ

ਮੰਤਰੀ ਜੀ ਰਾਤ ਦੇ ਗੋਲੀ ਕਾਂਡ ਦੇ ਜ਼ਖਮੀਆਂ ਨੂੰ ਮਿਲਣ ਹਸਪਤਾਲ ਆਏ  
ਤੇ ਐਲਾਨ ਕੀਤਾ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਪੰਜਾਹ ਪੰਜਾਹ ਹਜ਼ਾਰ  
ਰੁਪਏ ਦੇ ਨਾਲ ਇਕ ਸੈਂਬਰ ਨੂੰ ਸਰਕਾਰੀ ਨੌਕਰੀ ਅਤੇ ਜ਼ਖਮੀਆਂ ਦੇ ਇਲਾਜ  
ਮੁਫ਼ਤ ਤੇ ਦੋ ਦੋ ਹਜ਼ਾਰ ਰੁਪਏ ਸਹਾਇਤਾ ਦਿੱਤੀ ਜਾਵੇਗੀ।

ਦੇਸਰਾਜ ਆਪਣੇ ਬੈੱਡ ਤੇ ਪਿਆ ਪੀੜ ਨਾਲ ਕਰਾਹ ਰਿਹਾ ਸੀ, ਐਲਾਨ  
ਸੁਣਦਿਆਂ ਹੀ ਸੋਚਿਆ ਕਿ ਜ਼ਖਮੀ ਨਾਲੋਂ ਤਾਂ ਮਰਨਾ ਹੀ ਚੰਗਾ ਉਸਦੇ ਇਕਲੋਤੇ  
ਬੇਰੁਜ਼ਗਾਰ ਪੁੱਤਰ ਨੂੰ ਨੌਕਰੀ ਤਾਂ ਮਿਲ ਜਾਂਦੀ ਤੇ ਨਾਲੇ ਸਹਾਇਤਾ ਫੰਡ ਨਾਲ ਘਰ  
ਦੀ ਗਰੀਬੀ ਵੀ ਹੁੰਡੀ ਜਾਂਦੀ। ਹੁਣ ਉਹ ਰੋਜ਼ ਰੱਬ ਅੱਗੇ ਹੱਥ ਜੋੜ ਕੇ ਠੀਕ ਹੋਣ ਦੀ  
ਬਜਾਏ ਮਰਨ ਦੀ ਅਰਦਾਸ ਕਰਨ ਲੱਗਾ।

## ਧਰਮੀ ਯਾਰ

“ਠਹਿਰ ਯਾਰ, ਇਸ ਮੁਰਗੇ ਨੂੰ ਹਲਾਲ ਕਰ ਲਈਏ”

“ਨਹੀਂ ਯਾਰ, ਇਕੋ ਟੱਕ ਮਾਰ ਕੇ ਪਾਸੇ ਕਰ, ਵਿਚਾਰਾ ਤੜ੍ਹਫ਼ ਤੜ੍ਹਫ਼ ਕੇ ਮਰੂ। ਨਾਲੇ ਸਾਡੇ ਧਰਮ ਵਿੱਚ ਤਾਂ.....।”

“ਪਰ ਸਾਡਾ ਧਰਮ ਤਾਂ ਹਲਾਲ ਕਰਕੇ ਖਾਣ ਲਈ ਕਹਿੰਦੇ ਏ, ਸਰਦਾਰ ਖੜ੍ਹਕ ਸਿਉਂ।” ਰਹਿਮਦੀਨ ਨੇ ਆਪਣੇ ਵੀਹ ਸਾਲਾ ਪੁਰਾਣੇ ਯਾਰ ਨੂੰ ਚਿਤਾਵਨੀ ਦਿੱਤੀ।

“ਨਹੀਂ ਮੈਂ ਹਲਾਲ ਨਹੀਂ ਖਾ ਸਕਦਾ।” ਖੜ੍ਹਕ ਸਿੰਘ ਵੀ ਆਪਣੀ ਅੜ੍ਹੀ ਤੇ ਅੜ੍ਹੁ ਗਿਆ। ਕੁਝ ਮਿੰਟ ਤਕਰਾਰ ਮਗਰੋਂ ਦੋਨਾਂ ਦੀਆਂ ਲਾਸ਼ਾਂ ਜ਼ਮੀਨ ਉੱਤੇ ਸਨ ਤੇ ਮੁਰਗਾ ਉਡਾਰੀ ਮਾਰ ਚੁੱਕਾ ਸੀ।

(ਅਦਾਰਾ ‘ਲੋਕ ਰਣ’ ਵਲੋਂ ਮੁਕਾਬਲੇ ਵਿੱਚ ਪ੍ਰਥਮ-ਇਨਾਮ ਵਿਜੇਤਾ ਕਹਾਣੀ)

## ਮਨਾਹੀ

(ਵਿਸ਼ਵ ਤੰਬਾਕੂ ਦਿਵਸ 'ਤੇ)

‘‘ਤੰਬਾਕੂ ਪੀਣਾ ਮਨੁ ਹੈ’’, ਦਾ ਬੋਰਡ, ਹਥੋੜੀ ਤੇ ਕਿੱਲਾਂ, ਹੱਥ ਵਿਚ ਫੜ੍ਹੀ  
ਤੇ ਮੂੰਹ ਵਿੱਚੋਂ ਦੱਬੀ ਬੀੜੀ ਦਾ ਧੂੰਆਂ ਛੱਡਦਿਆਂ ਚਪੜਾਸੀ ਨੇ ਅੰਦਰ ਵੜ੍ਹਦਿਆਂ  
ਬਾਬੂ ਨੂੰ ਕਿਹਾ,  
‘‘ਕਿੱਧਰਲੀ ਦੀਵਾਰ ਤੇ ਟੰਗਾਂ ਇਹਨੂੰ?’’

## ਪੀਰ ਪਰਾਈ

ਅੱਕੀ ਬੁੜੀ ਵਿਹੜੇ 'ਚ ਪਈਆਂ ਆਪਣੇ ਜਵਾਨ ਪੁੱਤਰਾਂ ਤੇ ਨੂੰ ਹ  
ਦੀਆਂ ਲਾਸ਼ਾਂ ਦੁਆਲੇ ਬੈਠੀਆਂ ਬੁੜੀਆਂ ਦੇ ਨਾਲ ਉੱਚੀ ਉੱਚੀ ਕੀਰਨੇ  
ਪਾ ਕੇ ਰੋ ਰਹੀ ਸੀ। ਕੁਝ ਲੋਕ ਹੈਰਾਨ ਸਨ ਕਿ ਬੁੜੀ ਰਾਤ ਤਾਂ ਮਾਰਨ  
ਆਏ ਅਤਿਵਾਦੀਆਂ ਸਾਹਮਣੇ ਨਾ ਤਾਂ ਗਿੜਗਿੜਾਈ ਤੇ ਨਾ ਹੀ ਰੋਈ  
ਸੀ। ਅੱਜ ਵੀ ਸਵੇਰੇ ਬਿਆਨ ਲਿਖਣ ਆਏ ਠਾਣੇਦਾਰ ਸਾਹਮਣੇ ਵੀ  
ਭੋਗ ਨੀ ਰੋਈ, ਤੇ ਹੁਣ ਚੁੱਪ ਹੀ ਨਹੀਂ ਕਰਦੀ।

ਪਰ ਵਿਚੋਂ ਹੀ ਕਿਸੇ ਸਿਆਣੀ ਨੇ ਸੁਲਝੀ ਗੱਲ ਕਹੀ, “ਭਈ  
ਜ਼ਾਲਮਾਂ ਅੱਗੇ ਆਪਣੇ ਦੀਦੇ ਗਾਲਣ ਦਾ ਕੀ ਫਾਇਦਾ।”

## **ਦੁਨੀਆਂਦਾਰੀ**

“ਦੇਖ ਕੁੜ੍ਹੇ ! ਪੰਡ ਕੱਢ ਲੈ, ਤੇਰਾ ਅੰਨ੍ਹਾ ਜੇਠ ਆਉਂਦੈ । ”

“ਬੇਬੇ ਜੀ, ਸ਼ਰਮ ਤਾਂ ਅੱਖਾਂ ਵਿਚ ਹੀ ਹੁੰਦੀ ਐ ਤੇ ਨਾਲੇ ਵੱਡੇ  
ਬੀਰੇ ਹੁਰਾਂ ਨੂੰ ਕਿਹੜਾ ਦਿਖਦੈ । ”

“ਨਹੀਂ ਬਹੂ, ਦੁਨੀਆਂਦਾਰੀ ਜ਼ਰੂਰੀ ਐ, ਕਲੰਕ ਤਾਂ ਬਸ ਛੜ੍ਹੇ  
ਦਾ ਈ ਐ । ”

## ਸਾਈਂ ਸੁਹਾਗ

“ਨੀ, ਕੀ ਹੋਇਆ?”

“ਨੱਥੂ ਮਰ ਗਿਆ।”

“ਹਾਏ, ਵਿਚਾਰਾ ਮਰ ਗਿਆ?”

“ਹਾਂ, ਅੱਜ ਮਰਿਆ ਈ ਲੱਭਿਆ, ਛੜਕ ਤੋਂ।”

“ਭੈਣਾਂ ਉਮਰ ਹੀ ਕੀ ਸੀ ਤੇ ਬੱਚੇ ਵਿਚਾਰੇ ਅਨਾਥ ਹੋ ਗਏ।”

“ਅਨਾਥ ਕਾਹਦੇ, ਸਗੋਂ ਪਲ ਜਾਣਗੇ। ਵਿਚਾਰੀ ਕੁੰਤੀ ਮਰ ਮਰ ਕੇ ਲੋਕਾਂ ਦੇ ਘਰ ਕੰਮ ਕਰ ਕੇ ਜੋ ਕਮਾਉਂਦੀ ਸੀ ਸਾਰਾ ਉਸਦੀਆਂ ਦਵਾਈਆਂ ਤੇ ਜਾਂ ਸ਼ਰਾਬ 'ਚ ਹੀ ਚਲਾ ਜਾਂਦਾ ਸੀ। ਬੱਚੇ ਤਾਂ ਵਿਚਾਰੇ ਭੁੱਖੇ ਈ ਮਰਦੇ ਸੀ।

“ਹਾਏ!..... ਜਿਵੇਂ ਦਾ ਵੀ ਸੀ, ਸੀ ਤਾਂ ਕੁੰਤੀ ਦਾ ਸਾਈਂ ਸੁਹਾਗ।”

## ਸਹਿਮ

ਦਸ ਸਾਲਾ ਮੁਕੇਸ਼ ਹਰ ਰੋਜ਼ ਸ਼ਾਮੀ ਆਪਣੇ ਗੁਆਂਢ ਵਾਲੇ  
ਗੁਰਦੁਆਰੇ ਦਾ ਸਪੀਕਰ ਵੱਜਦਿਆਂ ਹੀ ਮੱਥਾ ਟੇਕਣ ਭੱਜ ਜਾਂਦਾ।  
ਉਸਨੂੰ ਗੁਰਦੁਆਰੇ ਬਾਰੇ ਕੁਝ ਵੀ ਪਤਾ ਨਹੀਂ ਸੀ। ਉਸਦਾ ਆੜੀ  
ਰਾਜਿੰਦਰ ਵੀ ਆਪਣੀ ਭੂਆ ਨਾਲ ਰੋਜ਼ ਮੱਥਾ ਟੇਕਣ ਅਤੇ ਕੜਾਹ  
ਪ੍ਰਸਾਦ ਖਾਣ ਜਾਂਦਾ। ਮੁਕੇਸ਼ ਦੇ ਮਾਪਿਆਂ ਨੇ ਵੀ ਆਪਣੇ ਧਰਮ ਤੋਂ  
ਉਲਟ ਜਾਂਦੇ ਪੁੱਤਰ ਨੂੰ ਕਦੇ ਨਹੀਂ ਸੀ ਰੋਕਿਆ। ਮੁਕੇਸ਼ ਇਕ ਦਿਨ  
ਗੁਰਦੁਆਰੇ ਤੋਂ ਕੱਪੜਾ ਚੁੱਕ, ਸਿਰ ਤੇ ਬੰਨ੍ਹ ਕੇ ਮੱਥਾ ਟੇਕ ਕੇ ਪ੍ਰਸਾਦ ਲੈ  
ਕੇ ਬਾਹਰ ਆਇਆ। ਉਹ ਮੁੱਖ ਦਰਵਾਜ਼ੇ 'ਚੋਂ ਬਾਹਰ ਨਿਕਲਣ ਲੱਗਾ  
ਤਾਂ ਉਥੇ ਖੜ੍ਹੇ ਬਰਛੇ ਵਾਲੇ ਸੇਵਾਦਾਰ ਨੇ ਝਿੜਕ ਕੇ ਉਸਦੇ ਸਿਰ ਤੋਂ  
ਕੱਪੜਾ ਲਾਹ ਲਿਆ ਜਿਸ ਨੂੰ ਉਹ ਅੰਦਰ ਲਾਹ ਕੇ ਰੱਖਣਾ ਭੁੱਲ ਗਿਆ  
ਸੀ। ਮੁਕੇਸ਼ ਉਸਦੀ ਝਿੜਕ ਤੋਂ ਇੰਨਾ ਸਹਿਮ ਗਿਆ ਕਿ ਵਾਰ ਵਾਰ  
ਰਾਜਿੰਦਰ ਦੀ ਭੂਆ ਦੇ ਕਹਿਣ 'ਤੇ ਵੀ ਉਹ ਪ੍ਰਸਾਦ ਲੈਣ ਗੁਰਦੁਆਰੇ  
ਨਾ ਗਿਆ।

## ਨੇਕ ਸਲਾਹ

“ਯਾਰ ਖੁਸ਼ਵੰਤ, ਸਹੁਰਾ ਮੇਰੇ ਆਲਾ ਮੁੰਡਾ ਤਾਂ ਪੜ੍ਹਦਾ ਹੀ ਨਹੀਂ, ਅੱਜ ਵੀ ਪਿੰਸੀਪਲ ਦਾ ਟੈਲੀਫੂਨ ਆਇਆ ਕਿ ਐਕਸੀਅਨ ਸਾਹਿਬ! ਥੋਡਾ ਮੁੰਡਾ ਸਾਰੀ ਦਸਵੀਂ ਜਮਾਤ 'ਚੋਂ ਨਲਾਇਕ ਐ, ਹੋਰ ਮੁੰਡਿਆਂ ਨੂੰ ਵੀ ਪਿੱਛੇ ਲਗਾ ਕੇ ਸ਼ਰਾਰਤਾਂ ਬਾਹਲੀਆਂ ਕਰਦੈ।”

“ਇਕ ਨੇਕ ਸਲਾਹ ਦੱਸਾਂ, ਸਰਦਾਰ ਦਰਸ਼ਨ ਸਿੰਹਾਂ, ਗੁੱਸਾ ਤਾਂ ਨੀਂ ਕਰਦਾ? ਮੁੰਡਾ ਤੇਰਾ ਕੱਲਾ ਈ ਐ, ਪੈਸਾ ਤੇਰੇ ਕੋਲ ਬਥੇਰਾ, ਆਪਣੇ ਆਲੇ ਮੰਤਰੀ ਦੀ ਲਫੈਂਡ ਬ੍ਰਗੇਡ 'ਚ ਭਰਤੀ ਕਰਵਾ ਦੇ, ਨਾਅਰੇਬਾਜ਼ੀ ਕਰ ਲਿਆ ਕਰੂ। ਇਵੇਂ ਹੀ ਟਰੇਂਡ ਹੋਜੂ ਤੇ ਬਣ ਜੂ ਬਸ ਕੁਝ ਕੁ ਦਿਨਾਂ 'ਚ ਇਕ ਸੱਚਾ ਸੁੱਚਾ ਮੰਤਰੀ!”

## **‘ਹੈ’ ਤੋਂ ‘ਸੀ’**

ਬੇ-ਐਲਾਦ ਸਾਹਿਤਕਾਰ ਪਦਮ ਸ਼੍ਰੀ ਸਰੂਪ ਸਿੰਘ ਕਈ ਮਹੀਨਿਆਂ ਤੋਂ ਹਨੇਰੀ ਕੋਠੜੀ ’ਚ ਸੈਂਕੜੇ ਕਿਤਾਬਾਂ ਦੇ ਖਰਤਿਆਂ ਦਰਮਿਆਨ ਟੁੱਟੀ ਮੰਜ਼ੀ ਤੇ ਬਿਮਾਰ ਪਿਆ ਆਪਣੇ ‘ਪਦਮ ਸ਼੍ਰੀ’ ਦੀ ਰਾਸ਼ਟਰਪਤੀ ਵਲੋਂ ਸਨਮਾਨਿਤ ਸ਼ੀਲਡ ਸਨਮਾਨ ਨੂੰ ਨਿਹਾਰ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਉਹ ਦੇਸ਼ ਦਾ ਸਰਵੋਤਮ ਸਤਿਕਾਰ ਪ੍ਰਾਪਤ ਹੈ। ਦੇਖਦਿਆਂ ਹੀ ਉਸਦੇ ਹੱਥ ਪੈਰ ਢਿੱਲੇ ਪੈ ਗਏ ਅਤੇ ਅੱਖਾਂ ਬੰਦ ਕਰ, ਇਕ ਲੰਬੇ ਸਾਹ ਭਰ ਕੇ ਛੱਡਦਿਆਂ ਪਦਮ ਸ਼੍ਰੀ ਸਰੂਪ ਸਿੰਘ ‘ਹੈ’ ਤੋਂ ‘ਸੀ’ ਵਿਚ ਬਦਲ ਗਿਆ।

## ਚੰਗੀ ਨੌਕਰੀ

ਪੱਪੀ ਪੰਦਰਾਂ ਦਿਨਾਂ ਤੋਂ ਨੌਕਰੀ ਦੀ ਤਲਾਸ਼ ਕਰਦਾ ਅੰਤ ਇੱਕ ਛੋਟੀ ਫੈਕਟਰੀ ਵਿਚ ਗਿਆ। ਮੈਨੇਜਰ ਨੂੰ ਅਰਜ ਕੀਤੀ ਤੇ ਉਥੇ ਪਈ ਕੁਰਸੀ 'ਤੇ ਬੈਠ ਗਿਆ। ਉਸਦੀ ਚੜ੍ਹਦੀ ਉਮਰ ਵੀ ਬੁਢਾਪਾ ਝਲਕਾਉਂਦੀ ਸੀ। ਪਿਚਕੀਆਂ ਗੱਲਾਂ ਤੇ ਪਤਲਾ ਲੱਕ ਉਸ ਨੂੰ ਘੱਟ ਖੁਰਾਕ ਮਿਲਣ ਦੀ ਗਵਾਹੀ ਭਰਦਾ ਸੀ। ਮੈਨੇਜਰ ਨੇ ਇਕ ਟਕ ਲਾ ਉਸ ਵੱਲ ਵੇਖਦਿਆਂ ਕਿਹਾ, “‘ਕਾਕਾ ਸਾਡੇ ਕੋਲ ਸਿਰਫ ਭਾਰ ਚੁੱਕਣ ਦਾ ਹੀ ਕੰਮ ਹੈ। ਲੋਹਾ ਇਧਰੋਂ ਚੁੱਕ ਉੱਧਰ ਧਰਨਾ ਹੁੰਦਾ ਹੈ। ਉਸਨੂੰ ਤੂੰ ਕਰ ਨਹੀਂ ਸਕਣਾ, ਤੇਰਾ ਸਰੀਰ ਹੀ ਮਾੜਾ ਹੈ।’’ ਉਸੇ ਵਕਤ ਜਾਲੀ ਦਾ ਦਰਵਾਜ਼ਾ ਖੋਲ੍ਹ ਕੇ ਇਕ ਹੱਟਾ-ਕੱਟਾ, ਭਗਵੇਂ ਕੱਪੜੇ ਤੇ ਹੱਥ ਵਿੱਚ ਕਰਮੰਡਲ ਫੜਕੇ ਨੌਜਵਾਨ ਸਾਧ ਅੰਦਰ ਆਇਆ। ਆਉਂਦੇ ਹੀ ਮੈਨੇਜਰ ਦੀਆਂ ਸਿਫਤਾਂ ਦੀ ਵਾਛੜ ਤੇ ਆਸ਼ੀਰਵਾਦਾਂ ਦੀ ਝੜੀ ਲਾ ਦਿੱਤੀ। ਮੈਨੇਜਰ ਨੇ ਬੈਠਣ ਦਾ ਇਸ਼ਾਰਾ ਕਰਕੇ ਥੋੜ੍ਹਾ ਗੰਭੀਰ ਹੋ ਕੇ ਕਿਹਾ, “‘ਬਾਬਾ ਜੀ ਤੁਸੀਂ ਹੱਟੇ ਕੱਟੇ ਹੋ ਤੁਸੀਂ ਮੰਗਣ ਦੀ ਬਜਾਏ ਕੋਈ ਕੰਮ ਕਰੋ, ਕੰਮ ਤੁਹਾਡੇ ਵਰਗਿਆ ਲਈ ਸਾਡੀ ਫੈਕਟਰੀ ਵਿਚ ਬਹੁਤ ਹੈ।’’ ਇਹ ਸੁਣਦਿਆਂ ਹੀ ਸਾਧ ਉੱਠਕੇ ਖੜ੍ਹਾ ਹੋ ਗਿਆ ਤੇ ਕਿਹਾ, “‘ਤੁਸੀਂ ਆਪਣੀ ਰਾਏ ਆਪਣੇ ਕੋਲ ਰੱਖੋ, ਤੁਸੀਂ ਮੈਨੂੰ ਕੀ ਦੇ ਦੇਵੇਗੇ? ਮੈਂ ਸ਼ਾਮੀ ਚਾਲੀ ਰੁਧੇ ਦਾ ਅੱਧੀਆ ਤ

ਵੀਹ ਪੱਚੀ ਦਾ ਮੀਟ ਖਾ ਲੈਂਦਾ ਹਾਂ ਬਾਕੀ ਸਿਗਰਟ-ਪਾਨ ਵੱਖਰਾ, ਕੀ ਤੂੰ ਮੈਨੂੰ ਇੰਨਾ ਕੁਝ ਦੇ ਸਕਦਾ ਹੈ?’’ ਇਹ ਬੋਲ ਕੇ ਉਹ ਜਾਲੀ ਦਾ ਦਰਵਾਜ਼ਾ ਜ਼ੋਰ ਦੀ ਛੱਡ ਕੇ ਬਾਹਰ ਚਲਾ ਗਿਆ। ਪੱਪੀ ਤੇ ਮੈਨੇਜਰ ਅੱਖਾਂ ਅੱਡ ਬਾਹਰ ਹੀ ਝਾਕਦੇ ਰਹਿ ਗਏ।

## ਬਨਾਉਟੀ ਦੰਦ

“ਡਾਕਟਰ ਜੀ, ਮੇਰੇ ਛਿੱਡ ਵਿੱਚ ਹਰ ਵਕਤ ਦਰਦ ਰਹਿੰਦਾ ਹੈ, ਰੋਟੀ ਹਜ਼ਮ ਨਹੀਂ ਹੁੰਦੀ, ਖੱਟੇ ਡਕਾਰ ਆਉਂਦੇ ਨੇ ਤੇ ਨਾਲੇ ਦਿਲ ਘਟਦੈ।” ਚਿਹਰੇ ’ਤੇ ਪਈਆਂ ਝੁਰੜੀਆਂ ਵਾਲੀ ਸੁੱਕੀ ਜਿਹੀ ਮਾਈ ਨੇ ਮੁੱਹਲੇ ਵਾਲੇ ਡਾਕਟਰ ਦੀ ਦੁਕਾਨ ’ਤੇ ਬੈਠਦਿਆਂ ਆਪਣੀ ਮਰਜ਼ ਦੱਸੀ। ਡਾਕਟਰ ਫੱਟੇ ’ਤੇ ਲੰਮੀ ਪਾ ਬਲੱਡ ਪ੍ਰੈਸ਼ਰ ਚੈੱਕ ਕਰਕੇ ਸਟੋਥੋਸਕੋਪ ਨਾਲ ਛਾਤੀ ਚੈੱਕ ਕਰਦਿਆਂ ਮਾਈ ਨੂੰ ਸਮਝਾਉਣ ਲੱਗਾ, “ਮਾਤਾ ਜੀ, ਹਾਜ਼ਮਾ ਖਰਾਬ ਰਹਿੰਦੇ, ਬਨਾਉਟੀ ਦੰਦ ਲਵਾ ਲਓ, ਰੋਟੀ ਚਿੱਥੀ ਜਾਉ ਤੇ ਹਾਜ਼ਮਾ ਠੀਕ ਰਹੂ ਅਤੇ ਸਾਰੀਆਂ ਬਿਮਾਰੀਆਂ ਵੀ ਆਪੇ ਹੀ ਠੀਕ ਹੋ ਜਾਣਗੀਆਂ। ਖਰਚਾ ਬੱਸ ਛੇ ਸੱਤ ਸੌ ਦਾ ਆ ਜਾਉ।”

ਮਾਈ ਨੇ ਝੱਟ ਮੈਲੀ ਚੁੰਨੀ ਦੇ ਇਕ ਸਿਰੇ ਦੀ ਗੰਢ ਖੋਲ੍ਹਕੇ ਇਕ ਰੁਪਏ ਦਾ ਸਿੱਕਾ ਕੱਢ ਡਾਕਟਰ ਨੂੰ ਕਿਹਾ, “ਪੁੱਤ ਮੈਨੂੰ ਰੁਪਈਏ ਦੀਆਂ ਨੀਂਦ ਵਾਲੀਆਂ ਗੋਲੀਆਂ ਦੇ ਦਿਓ, ਸੌਂ ਕੇ ਸਭ ਆਪੇ ਹੀ ਠੀਕ ਹੋ ਜਾਵੇਗਾ।”

## ਸਾਲੇ ਮੰਗਤੇ

ਸ਼ਹਿਰ ਦਾ ਰੇਲਵੇ ਫਾਟਕ ਬੰਦ ਹੋਣ ਕਾਰਨ ਦੇਵ ਨੇ ਟਰੱਕ ਰੋਕ ਲਿਆ ਤੇ ਸੀਟ 'ਤੇ ਬੈਠਾ ਟੇਪ ਰਿਕਾਰਡ ਦੀ ਕੈਸਟ ਬਦਲਣ ਲੱਗਾ। ਬਾਰੀ ਵਿੱਚੋਂ ਇਕ ਮੰਗਤੇ ਨੇ ਆਵਾਜ਼ ਮਾਰੀ, “ਸਰਦਾਰ ਜੀ, ਤਿੰਨ ਦਿਨਾਂ ਤੋਂ ਭੁੱਖਾਂ ਹਾਂ ਰੋਟੀ ਖਾਣ ਲਈ ਦੋ ਰੂਪਏ ਦੇ ਦੋ, ਰੱਬ ਤੇਰਾ ਭਲਾ ਕਰੇਗਾ।” ਰੇਲ ਨਿਕਲ ਗਈ, ਫਾਟਕ ਖੁੱਲ੍ਹ ਗਿਆ। ਦੇਵ ਮੰਗਤੇ ਵੱਲ ਤਿਰਛੀ ਨਿਗੁਹਾ ਨਾਲ ਦੇਖ ਕੇ ਟਰੱਕ ਸਟਾਰਟ ਕਰ ਫਾਟਕ ਟੱਪ ਗਿਆ। ਫਾਟਕ ਪਾਰ ਚੌਂਕ 'ਤੇ ਖੜ੍ਹੇ ਸਿਪਾਹੀ ਨੇ ਟਰੱਕ ਦਾ ਬਾਹਰਲੇ ਸੂਬੇ ਦਾ ਨੰਬਰ ਦੇਖ ਕੇ ਫੱਟ ਹੱਥ ਦੇ ਕੇ ਰੋਕ ਲਿਆ। ਸਿਪਾਹੀ ਪਲਾਕੀ ਮਾਰ ਕੇ ਵਿਚ ਚੜ੍ਹ ਗਿਆ ਤੇ ਦੇਵ ਨੂੰ ਕਹਿਣ ਲੱਗਾ, “ਲਿਆ ਐਂਟਰੀ ਕਰਾ, ਤਿੰਨ ਦਿਨਾਂ ਤੋਂ ਕਿਸੇ ਦੀ ਐਂਟਰੀ ਨੀ ਕੀਤੀ।” ਦੇਵ ਨੂੰ ਉਸੇ ਵਕਤ ਮੰਗਦੇ ਦੀ ਯਾਦ ਆ ਗਈ ਤੇ ਕੁੜਤੇ ਦੀ ਜੇਬ 'ਚੋਂ ਵੀਹ ਰੂਪਏ ਦਾ ਨੋਟ ਦਿੰਦਿਆਂ ਬੁੜਬੁੜਾਇਆ, “ਸਾਲੇ ਮੰਗਤਿਆਂ ਨੇ ਤੰਗ ਕੀਤਾ ਹੋਇਆ ਹੈ।”

## ਜੱਟ ਦਾ ਪੁੱਤ

‘ਕਿਆ ਬਾਤ ਦੌਲਤ ਅੱਜ ਆਪਣੇ ਕਾਲਜ ਪੜ੍ਹਨ ਨਹੀਂ ਜਾਣਾ?’

ਮੁੰਹ ’ਤੇ ਸੁਕੇ ਆਟੇ ਦੀ ਤਰ੍ਹਾਂ ਪਈਆਂ ਝੁਰੜੀਆਂ ਵਿੱਚ ਲੁਕੇ ਪਤਲੇ ਬੁੱਲਾਂ ਵਿੱਚੋਂ ਫੂਕ ਸਰਕਾਉਂਦੀ ਮਾਂ ਨੇ ਕਿਹਾ। ਦੌਲਤ ਸਿੰਘ ਨਾਂ ਦਾ ਸਿਰਫ਼ ਦੌਲਤ ਸੀ। ਪਰ ਦੌਲਤ ਤਾਂ ਤਿੰਨ ਪੁਸ਼ਤਾਂ ਤੋਂ ਉਹਦੇ ਨੇਤ੍ਰਿਓਂ ਵੀ ਨਹੀਂ ਸੀ ਲੰਘੀ। ਬਾਬੇ ਨੂੰ ਵੀ ਜੱਟ ਦਾ ਪੁੱਤ ਹੋਣ ਦਾ ਮਾਣ ਸੀ ਪਰ ਪਿੰਡ ਦੇ ਜੈਲਦਾਰਾਂ ਕੋਲ ਨੌਕਰੀ ਕਰਦਾ ਸੀ। ਬਾਪੂ ਵੀ ਉਸ ਘਰ ਜੰਮਿਆ, ਪਲਿਆ ਤੇ ਲੰਘ ਗਿਆ ਸੀ। ਮਾਂ ਨੇ ਵੀ ਵਾਲ ਚਿੱਟੇ ਉਨ੍ਹਾਂ ਦੇ ਘਰ ਦਾ ਕੰਮ ਕਰਕੇ ਤੇ ਦਾਣੇ ਪਛੰਡ ਕੇ ਕੀਤੇ ਸਨ। ਦੌਲਤ ਤੋਂ ਵੱਡੇ ਤਿੰਨ ਭਰਾ ਤੇ ਦੋ ਭੈਣਾ ਚੇਚਕ ਕਾਰਨ ਰੱਬ ਨੂੰ ਪਿਆਰੇ ਹੋ ਗਏ ਸਨ।

ਦੌਲਤ ਨੂੰ ਬਚਾਉਣ ਲਈ ਬਾਪੂ ਹੋਰਾਂ ਨੇ ਦੂਰ ਦੂਰ ਤੇ ਪੀਰਾਂ ਫਕੀਰਾਂ ਦੀਆਂ ਚੌਕੀਆਂ ਭਰੀਆਂ ਸਨ। ਕੰਨਾਂ ਵਿੱਚ ਮੁਰਕੀਆਂ ਵੀ ਪਾਈਆਂ ਸਨ। ਦੌਲਤ ਬੀ.ਏ. ਦੂਜੇ ਦਰਜੇ ਵਿੱਚ ਪਾਸ ਕਰਕੇ ਆਪਣੇ ਪੁਸ਼ਤਾਂ ਦੇ ਦੁੱਖ ਧੋਣਾ ਚਾਹੁੰਦਾ ਸੀ। ਪਰ ਕੀ ਕਰੇ ਕਿਤੇ ਨੌਕਰੀ ਹੀ ਨਹੀਂ ਸੀ ਮਿਲਦੀ। ਜਿਥੇ ਵੀ ਅਸਾਮੀਆਂ ਨਿਕਲਦੀਆਂ ਉਥੇ ਬੈਕਵਰਡ ਤੇ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹੁੰਦੀਆਂ। ਫੇਰ ਮੱਥੇ ’ਤੇ ਹੱਥ ਮਾਰਦਾ ਤੇ ਕਹਿੰਦਾ, ‘‘ਹਾਏ ਰੱਬਾ, ਕਾਹੁੰ ਜੱਟ ਦੇ ਘਰ ਪੈਦਾ ਕਰਨਾ ਸੀ, ਕਿਸੇ ਹਰੀਜਨ ਦੇ ਹੀ ਘਰ ਪੈਦਾ ਕਿਉਂ ਨਾ ਕੀਤਾ।’’ ਗੱਲ ਵੀ ਠੀਕ ਸੀ ਰਾਮਦਾਸੀਏ ਰਾਮੂ ਦੇ ਮੁੰਡੇ ਨੂੰ ਚੰਗੀ ਨੌਕਰੀ ਮਿਲ ਗਈ ਸੀ ਭਾਵੇਂ ਉਨ੍ਹਾਂ ਦੀ ਆਪਣੀ ਚੱਪਲਾਂ ਬਣਾਉਣ ਦੀ ਫੈਕਟਰੀ ਸੀ।

ਇਸੇ ਤਰ੍ਹਾਂ ਤਰਖਾਣਾਂ ਦੇ ਬਿੱਲੂ ਨੂੰ ਵੀ ਚੰਗੀ ਨੌਕਰੀ ਮਿਲ ਗਈ ਸੀ ਭਾਵੇਂ ਉਨ੍ਹਾਂ ਦਾ ਵੀ ਵੱਡਾ ਆਰਾ ਸੀ ਤੇ ਉਥੇ ਉਨ੍ਹਾਂ ਨੇ ਵੀ ਨੌਕਰ ਰੱਖੇ ਸਨ। ਦੌਲਤ ਸੋਚਦਾ ਜੇ ਉਸ ਕੋਲ ਦਸ ਵਿੱਧੇ ਜ਼ਮੀਨ ਹੀ ਹੁੰਦੀ ਤਾਂ ਉਹ ਡਲਿਆਂ ਨਾਲ ਹੀ ਮੱਥਾ ਮਾਰ ਲੈਂਦਾ।

## ਭਗਤ ਸਮਾਧਾਂ ਦਾ

‘‘ਕਿਉਂ ਬਈ ਭਗਤਾ ਠੀਕ ਐ, ਬਾਬੇ ਨੇ ਟੁੱਟੇ ਦੰਦਾਂ ਵਿਚੋਂ ਫੁਕ ਸਰਕਾਊਂਦਿਆਂ ਤਾਰੀ ਤੋਂ ਪੁੱਛਿਆ।’’

‘‘ਹਾਂ ਬਾਬਾ ਜੀ, ਤੁਸੀਂ ਤਾਂ ਨਿਰੂ ਸੱਚੇ ਹੋ, ਬਿਲਕੁਲ ਸਹੀ, ਤੁਸੀਂ ਤਾਂ ਮੇਰੇ ਘਰ ਦਾ ਨਕਸ਼ਾ ਇਥੇ ਬੈਠ ਕੇ ਹੀ ਉਤਾਰ ਦਿੱਤਾ’’, ਤਾਰੀ ਹੱਥ ਜੋੜ੍ਹ ਕੇ ਮਨਤਮੀਆ ਜਿਹਾ ਬਣ ਕੇ ਬਾਬੇ ਦੀਆਂ ਗੱਲਾਂ ਸੁਣ ਰਿਹਾ ਸੀ। ਬਾਬਾ ਧੂਣੇ 'ਤੇ ਧੂਪ ਪਾ ਕੇ ਆਪਣੀਆਂ ਡੀਗਾਂ ਮਾਰਨ ਲੱਗਾ।

‘‘ਬੇਟਾ ਸਾਨੂੰ ਬਾਬੇ ਸਮਾਧਾਂ ਵਾਲੇ ਖੁਦ ਦੱਸ ਦਿੰਦੇ ਨੇ।’’ ਬਾਬਾ ਭਾਵੇਂ ਨਵੇਂ ਗੱਭਰੂਆਂ ਦੀਆਂ ਚੁਬਰੀਕੀਆਂ ਤੋਂ ਜਾਣੂ ਸੀ ਪਰ ਫਿਰ ਵੀ ਆਪਣੇ ਆਪ ਨੂੰ ਦਰਸਾਉਣ ਲਈ ਬਹੁਤ ਕੁਝ ਕਹਿੰਦਾ ਸੀ, ਕਈ ਵਾਰ ਤਾਂ ਲੋਰ ਵਿੱਚ ਆ ਕੇ ਗੱਭਰੂਆਂ ਨੂੰ ਕਹਿ ਦੇਂਦਾ, ‘‘ਮੇਰੇ ਕੋਲ ਮੋਹਣੀ ਮੰਤਰ ਵੀ ਐ ਤੇ ਇਸਤਰੀ ਵੱਸ ਵਿੱਚ ਰੱਖਣ ਦੀਆਂ ਮੈਂ ਲਾਚੀਆਂ ਬਣਾ ਕੇ ਦੇਂਦਾ ਹਾਂ, ਮਜਾਲ ਏ ਕਿ ਜਨਾਨੀ ਪਰਾਏ ਮਰਦ ਵਲ ਝਾਕ ਵੀ ਜਾਏ।’’

ਪਰ ਲੋਕਾਂ ਨੂੰ ਬਾਬੇ ਦੀਆਂ ਸ਼ਿਖੀਆਂ ਦਾ ਪਤਾ ਸੀ ਲੋਕਾਂ ਨੂੰ ਉਸ ਬਾਰੇ ਪੂਰੀ ਜਾਣਕਾਰੀ ਸੀ ਕਿ ਉਹ ਕਿਸੇ ਜ਼ਮਾਨੇ ਦਾ ਮੰਨਿਆ ਚੋਰ ਸੀ। ਨੈਣਾ ਦੇਵੀ ਦੇ ਮੇਲੇ ਤੇ ਜਾਂਦਿਆਂ ਰਸਤੇ ਵਿੱਰ ਘਰਾਟਾਂ ਵਿਚੋਂ ਆਟਾ ਅਤੇ ਚਲਦੇ ਗੱਡੇ ਪਿਛੋਂ ਲਾਲਟੈਣ ਉਤਾਰ ਲਿਆਇਆ ਸੀ। ਮੱਥੇ 'ਤੇ ਪਿਆ ਟੱਕ ਵੱਡੇ ਭਰਾ ਦੀ ਗੰਡਾਸੀ ਦਾ ਸੀ ਕਿਉਂਕਿ ਭਰਜਾਈ 'ਤੇ ਮਾੜੀ ਅੱਖ ਰੱਖਦਾ ਸੀ। ਉਸਦੀ ਵੱਡੀ ਨੂੰਹ ਦੀ ਚਰਚਾ ਵੀ ਤਾਂ ਸ਼ਹਿਰ ਦੇ ਡਰਾਈਵਰਾਂ ਵਿੱਚ ਹੁੰਦੀ ਸੀ।

ਪਰ ਬਾਬਾ ਹੁਣ ਆਪਣਾ ਜੀਵਨ ਸਫਲ ਕਰਨਾ ਚਾਹੁੰਦਾ ਸੀ, ਸ਼ਹੀਦਾਂ ਦੀਆਂ ਸਮਾਧਾਂ 'ਤੇ ਸੇਵਾ ਕਰਕੇ।

ਪਰੰਤੂ ਜ਼ਮਾਨਾ ਬਦਲ ਗਿਆ ਸੀ। ਲੋਕ ਤਰਕਸ਼ੀਲ ਹੋ ਗਏ ਸਨ। ਤਾਰੀ ਵਰਗੇ ਸਭ ਕੁਝ ਜਾਣਦੇ ਹੋਏ ਵੀ ਬਾਬੇ ਸੰਗ ਬਹਿ ਕੇ ਮਨ ਖੁਸ਼ ਕਰ ਲੈਂਦੇ ਸਨ।

## ਅਕੇਵੇਂ

ਰੁਜ਼ਗਾਰ ਦਫਤਰ ਦੇ ਅਧਿਕਾਰੀ ਨੇ ਕਿਹਾ ਕਿ ਰੁਜ਼ਗਾਰ ਕਾਰਡ ਹੁਣ  
ਇਕ ਸਾਲ ਦੀ ਥਾਂ ਤਿੰਨ ਸਾਲਾਂ ਬਾਅਦ ਨਵਿਆਉਣਾ ਪਵੇਗਾ। ਮੈਂ  
ਅਚਨਚੇਤ ਹੀ ਪੁੱਛ ਬੈਠਾ,

“ਕਿਉਂ ਜੀ?”

ਅਧਿਕਾਰੀ ਨੇ ਅੱਕੇਵੇਂ ਭਰੀ ਆਵਾਜ਼ ਵਿੱਚ ਕਿਹਾ, “ਅਸੀਂ ਹਰ  
ਸਾਲ ਥੋਡੇ ਵਰਗੇ ਬੇਰੁਜ਼ਗਾਰਾਂ ਦੀ ਸੁੱਕੀ ਬੂਬੀ ਦੇਖ ਦੇਖ ਕੇ ਅੱਕ ਗਏ  
ਸੀ।”

## ਸ਼ਰਧਾ

ਜੀਤਾ ਸਾਇਕਲ ਦੇ ਡੰਡੇ ਤੇ ਕੱਪੜਾ ਬੰਨ੍ਹ ਕੇ ਆਪਣੇ ਅੱਠ ਕੁ  
ਸਾਲਾ ਬੇਟੇ ਨੂੰ ਬਿਠਾ ਕੇ ਫਤਿਹਗੜ੍ਹ ਸਾਹਿਬ ਦਾ ਮੇਲਾ ਦਿਖਾਉਣ ਜਾ  
ਰਿਹਾ ਸੀ। ਰਸਤੇ ਵਿੱਚ ਕਈ ਥਾਵਾਂ 'ਤੇ ਪਿੰਡਾਂ ਵਾਲੇ ਸੰਗਤਾਂ ਨੂੰ ਰੋਕ  
ਕੇ ਜਬਰੀ ਲੰਗਰ ਤੇ ਚਾਹ ਛਕਾਉਂਦੇ ਸਨ। ਜੀਤਾ ਤੇ ਬੱਚਾ ਹਰ ਲੰਗਰ  
ਦਾ ਸੁਆਦ ਦੇਖਦੇ ਇਕ ਥਾਂ ਥੋੜ੍ਹਾ ਆਰਾਮ ਕਰਨ ਲਈ ਰੁਕ ਗਏ।  
ਦਾਨੀ ਸੱਜਣਾਂ ਦੇ ਨਾਂ ਲਾਉਡ ਸਪੀਕਰਾਂ ਤੇ ਬੋਲੇ ਜਾ ਰਹੇ ਸਨ। ਬੋਲਣ  
ਵਾਲਾ ਦੇਖ ਕੇ ਬੋਲਦਾ, “ਚਿੱਟੀ ਮਾਰੂਤੀ ਵਾਲੇ ਬਾਉ ਜੀ ਪੰਜਾਹ  
ਰੁਪਏ, ਲੰਗਰ ਲਈ ਦੇ ਰਹੇ ਨੇ। ਵਾਹਿਗੁਰੂ ਇਨ੍ਹਾਂ ਦੇ ਖਜ਼ਾਨੇ ਭਰਪੂਰ  
ਕਰੋ, ਲਓ ਹੁਣ ਸਕੂਟਰ ਵਾਲੇ ਭਾਈ ਸਾਹਿਬ ਦਸ ਰੁਪਏ ਦਾ ਦਾਨ ਦੇ  
ਕੇ ਲੰਗਰ 'ਚ ਹਿੱਸਾ ਪਾਇਆ। ਜੀਤੇ ਨੇ ਇਹ ਸੁਣ ਕੇ ਮੇਲੇ ਤੇ  
ਮਰਚਣ ਲਈ ਰੱਖੇ ਸੱਤ ਰੁਪਏ ਦਾਨ ਕਰ ਦਿੱਤੇ ਤੇ ਲਾਉਡ ਸਪੀਕਰ  
ਵਾਲੇ ਦੀ ਆਵਾਜ਼ ਕੰਨਾਂ ਵਿੱਚ ਗੁੰਜ ਰਹੀ ਸੀ, “ਕਾਕਾ ਬਿਠਾਈ ਜਾਂਦੇ  
ਸਾਇਕਲ ਸਵਾਰ, ਪਾਟੀ ਲੋਈ ਵਾਲੇ ਬਾਈ ਨੇ ਸੱਤ ਰੁਪਏ ਦੇ ਕੇ  
ਸ਼ਰਧਾ ਪ੍ਰਗਟਾਈ ਐ, ਵਾਹਿਗੁਰੂ ਖਜ਼ਾਨੇ ਭਰਪੂਰ ਕਰੋ।”

## ਸ਼ੋਸ਼ਣ

ਮੰਤਰੀ ਸਾਹਿਬ ਆਪਣੇ ਲਾਅਨ ਵਿੱਚ ਬੈਠੇ ਬਹੁਮੁੱਲੇ ਕੁੱਤਿਆਂ ਨਾਲ ਕਲੋਲਾਂ ਕਰ ਰਹੇ ਸਨ। ਚਾਹ ਲੈ ਕੇ ਆਈ ਰਾਮਕਲੀ ਨੌਕਰਾਣੀ ਨੂੰ ਉਨ੍ਹਾਂ ਕਿਹਾ, “ਕੰਬਖਤ ਰਾਮੂ ਨੂੰ ਇਥੇ ਭੇਜ, ਕੁੱਤਿਆਂ ਨੂੰ ਸਾਂਭੋ।” ਮਾੜਚੂ ਜਿਹਾ ਦਸ ਸਾਲਾ ਰਾਮੂ ਜਦੋਂ ਕੁੱਤਿਆਂ ਨੂੰ ਜੋਰ ਨਾਲ ਘੜੀਸਦਾ ਅੰਦਰ ਪੱਕ ਕੇ ਲੈ ਜਾ ਰਿਹਾ ਸੀ ਤਾਂ ਬਾਲ ਤੇ ਮਹਿਲਾ ਭਲਾਈ ਮੰਤਰੀ ਆਪਣੇ ਪੀ.ਏ. ਨੂੰ ਕੱਲ੍ਹ ਨੂੰ ਹੋਣ ਵਾਲੇ ਸੈਮੀਨਾਰ ਲਈ ਭਾਸ਼ਣ ਦੀ ਤਿਆਰੀ ਕਰਨ ਲਈ ਕਹਿ ਰਹੇ ਸੀ ਜਿਸਦਾ ਵਿਸ਼ਾ ਸੀ, “ਦੇਸ਼ ਵਿੱਚ ਬੱਚਿਆਂ ਤੇ ਔਰਤਾਂ ਦਾ ਹੋ ਰਿਹਾ ਸ਼ੋਸ਼ਣ।”

## ਮੌਤ ਦਾ ਡਰਕ

ਹਾਕਮ ਪਾਰਟੀ ਦੇ, ਸ਼ਹਿਰ ਦੇ ਪ੍ਰਸ਼ੰਸਕ ਲੀਡਰ ਦੇਸ਼ ਪ੍ਰੇਮੀ ਨੂੰ ਗੋਲੀ ਲੱਗਣ ਦੀ ਖਬਰ ਕਾਰਨ ਸਾਰਾ ਬਾਜ਼ਾਰ ਮਿੰਟਾਂ ਵਿੱਚ ਹੀ ਬੰਦ ਹੋ ਗਿਆ। ਕੁਝ ਦੇਰ ਬਾਅਦ ਦੁਕਾਨਾ ਫਿਰ ਖੁੱਲ੍ਹਣ ਲੱਗ ਪਈਆਂ। ਇਕ ਦੁਕਾਨਦਾਰ ਦੂਜੇ ਦੁਕਾਨਦਾਰ ਨੂੰ ਕਹਿ ਰਿਹਾ ਸੀ, “ਦੇਸ਼ ਪ੍ਰੇਮੀ ਜੀ ਤਾਂ ਬਚ ਗਏ ਹਨ, ਉਨ੍ਹਾਂ ਦਾ ਗੰਨਮੈਨ ਹੀ ਮਾਰਿਆ ਗਿਆ ਹੈ, ਮੈਂ ਉੱਥੋਂ ਹੀ ਆ ਰਿਹਾ।” ਤੇ ਨਾਲ ਹੀ ਉਸ ਨੇ ਸ਼ਟਰ ਦੇ ਕੁੰਡੇ ਨੂੰ ਹੱਥ ਪਾ ਉੱਪਰ ਚੁੱਕ ਦਿੱਤਾ।

## ਰੋਸ਼ਨੀ

ਸ਼ਹਿਰ ਵਿੱਚ ਬਿਜਲੀ ਕੁਨੈਕਸ਼ਨ ਦੀ ਮੁਨਾਦੀ ਤੋਂ ਵਿਚਾਰਾਂ ਹਰੀ ਆਪਣੇ ਘਰ ਰੋਸ਼ਨੀ ਦੇ ਸੁਪਨੇ ਦੇਖਣ ਲੱਗਾ। ਘਰਵਾਲੀ ਨਾਲ ਜਦੋਂ ਆ ਕੇ ਸਲਾਹ ਕੀਤੀ ਤਾਂ ਉਹ ਲੰਬਾ ਹੌਕਾ ਲੈ ਕੇ ਬੋਲੀ, ‘‘ਰਹਿਣ ਦਿਓ ਆਪਾਂ ਨੂੰ ਤਾਂ ਹਨ੍ਹੇਰਾ ਚੰਗਾ ਏ, ਹਨ੍ਹੇਰੇ ਵਿੱਚ ਗਵਾਂਢੀ ਨਾ ਤਾਂ ਇਹ ਦੇਖ ਸਕਦੇ ਨੇ ਕਿ ਸਾਡੀ ਥਾਲੀ ਦੇ ਨਾਲ ਪਈ ਕੱਲੀ ਵਾਲੇ ਪਾਣੀ ’ਚ ਦਾਲ ਦਾ ਦਾਣਾ ਹੈ ਵੀ ਜਾ ਨਹੀਂ ਤੇ ਨਾ ਹੀ ਉਨ੍ਹਾਂ ਨੂੰ ਇਹ ਪਤਾ ਲੱਗੇਗਾ ਕਿ ਮੈਂ ਤੇ ਮੇਰੀ ਜਵਾਨ ਬੇਟੀ ਆਪਣੇ ਇਕਲੋਤੇ ਟਾਕੀਆਂ ਵਾਲੇ ਸੂਟ ਰਾਤ ਨੂੰ ਧੋ ਕੇ ਸੁਕਾ ਕੇ ਸਵੇਰੇ ਪਾਉਂਦਿਆਂ ਹਾਂ। ਹਨ੍ਹੇਰੇ ਵਿੱਚ ਜੋ ਢੱਕਿਆ ਢੱਕਿਆ ਰਹਿੰਦਾ ਹੈ ਉਹ ਸਭ ਰੋਸ਼ਨੀ ਵਿੱਚ ਉਜਾਗਰ ਹੋ ਜਾਵੇਗਾ। ਇਸ ਲਈ ਇਹੋ ਜਿਹੀ ਰੋਸ਼ਨੀ ਸਾਨੂੰ ਨਹੀਂ ਚਾਹੀਦੀ?

## ਪਹਿਲੀ ਗੋਲੀ

ਬਚਨ ਸਿੰਘ ਸਿਪਾਹੀ ਅੱਤਵਾਦੀਆਂ ਨਾਲ ਹੋਈ ਮੁੱਠੇੜ ਵਿੱਚ ਜ਼ਖਮੀ ਹੋ ਗਿਆ ਸੀ। ਉਸਨੇ ਸੋਹਿਆ ਕਿ ਬਹਾਦਰੀ ਕਾਰਨ ਉਸਦਾ ਨਾਂ ਅਖਬਾਰਾਂ ਵਿੱਚ ਛੱਪੇਗਾ। ਸਰਕਾਰ ਉਸਨੂੰ ਤਰੱਕੀ ਦੇ ਨਾਲ-ਨਾਲ ਇਨਾਮ ਵੀ ਦੇਵੇਗੀ ਜਿਸ ਨਾਲ ਆਪਣੀ ਭਾਣਜੀ ਦੀ ਨਾਨਕ ਛੱਕ ਲਈ ਲਏ ਉਧਾਰੇ ਪੈਸੇ ਵੀ ਉਤਾਰ ਦੇਵੇਗਾ।

ਪਰ ਅੱਜ ਬਚਨ ਸਿੰਘ ਨੂੰ ਇਹ ਇਲਜ਼ਾਮ ਲਗਾਕੇ ਸਸਪੈਂਡ ਕਰ ਦਿੱਤਾ ਗਿਆ ਕਿ ਠਾਣੇਦਾਰ ਦੇ ਆਰਡਰ ਤੋਂ ਬਿਨਾਂ ਹੀ ਉਸ ਨੇ ਪਹਿਲੀ ਗੋਲੀ ਚਲਾ ਦਿੱਤੀ ਸੀ।

## ਕੰਮ ਚੋਰ

ਮੇਰਾ ਇਕ ਅਫਸਰ ਦੋਸਤ ਮੇਰੇ ਸ਼ਹਿਰ ਹੀ ਬਦਲ ਕੇ ਆ ਗਿਆ। ਉਹ ਕੁਝ ਸਮਾਨ ਤਾਂ ਪਹਿਲੇ ਦਿਨ ਸਰਕਾਰੀ ਰਿਹਾਇਸ਼ 'ਤੇ ਕਬਜ਼ਾ ਕਰਨ ਲਈ ਲੈ ਆਇਆ ਤੇ ਬਾਕੀ ਸਮਾਨ ਲੈਣ ਫੇਰ ਛੁੱਟੀ ਵਾਲੇ ਦਿਨ ਚਲਾ ਗਿਆ। ਜਾਣ ਲੱਗਿਆਂ ਆਪਣੇ ਚਪੜਾਸੀ ਤੇ ਦੋ ਹੋਰ ਸੇਵਾਦਾਰਾਂ ਨੂੰ ਕਹਿ ਗਿਆ ਕਿ ਜਦੋਂ ਮੈਂ ਸਮਾਨ ਲੈ ਕੇ ਆਵਾਂ ਤਾਂ ਤੁਸੀਂ ਇਥੇ ਮੌਜੂਦ ਮਿਲਣਾ। ਸਾਰਾ ਦਿਨ ਸਾਰੇ ਸੇਵਾਦਾਰ ਹਾਜ਼ਰ ਸਨ ਪਰ ਬਲਬੀਰ ਸਿੰਘ ਚਪੜਾਸੀ ਕੁਝ ਦੇਰ ਬੈਠ ਕੇ ਚਲਾ ਗਿਆ ਤੇ ਪੰਜ ਵਜੇ ਤੋਂ ਬਾਅਦ ਸਾਰੇ ਹੋਰ ਸੇ ਵਾਦਾਰ ਵੀ। ਹਨ੍ਤੇਰਾ ਪੈਣ ਤੱਕ ਅਫਸਰ ਸਾਹਿਬ ਆ ਪਹੁੰਚੇ, ਸਮਾਨ ਨਾਲ ਭਰੇ ਟਰੱਕ ਸਮੇਤ ਅਤੇ ਮੈਨੂੰ ਨੇੜੇ ਹੋਣ ਕਾਰਨ ਘਰੋਂ ਬੁਲਾ ਲਿਆ। ਕੋਈ ਵੀ ਸੇਵਾਦਾਰ ਨਾ ਦੇਖ ਕੇ ਬੜੇ ਗੁੱਸੇ ਹੋਏ, “ਯਾਰ ਕਾਮਲ ਹੋ ਗਿਆ। ਮੈਂ ਸਾਰਿਆਂ ਨੂੰ ਠਹਿਰਣ ਲਈ ਕਿਹਾ ਸੀ, ਪਤਾ ਨਹੀਂ ਕਿਥੇ ਸਾਰੇ ਮਰ ਗਏ।” ਮੈਂ ਕਿਹਾ, ਤੁਸੀਂ ਉਨ੍ਹਾਂ ਨੂੰ ਕਿੰਨੇ ਕੁ ਵਜੇ ਤੱਕ ਆਉਣ ਲਈ ਕਿਹਾ ਸੀ।”

“ਬੱਸ ਆਹੀ ਕੋਈ ਬਾਰਾਂ ਕੁ ਵਜੇ ਤੱਕ ਪਹੁੰਚ ਜਾਵਾਂਗਾ। ਪਰ ਕੀ ਕਰੀਏ ਰਸਤੇ ’ਤੇ ਮੀਂਹ ਕਾਰਨ ਥੋੜ੍ਹਾ ਲੇਟ ਹੋ ਗਏ।” “ਅਜੇ ਤਾਂ ਸੱਤ ਹੀ ਵਜੇ ਹਨ ਯਾਰ ਇਸ ਜ਼ਿਲ੍ਹੇ ਦੇ ਲੋਕ ਬਹੁਤ ਕੰਮ ਚੋਰ ਹੁੰਦੇ ਹਨ।” ਬੈਰ ਸਾਡੇ ਗੱਲਾਂ ਕਰਦਿਆਂ ਸਾਰੇ ਸੇ ਵਾਦਾਰ ਆ ਗਏ ਪਰ ਬਲਬੀਰ ਥੋੜ੍ਹਾ ਲੇਟ ਆਇਆ। ਆਉਂਦੇ ਹੀ ਸਾਹਿਬ ਉਸਨੂੰ ਖਡਾ ਹੋਣ ਲੱਗੇ,

“ਸਾਲਾ ਬਦਮਾਸ਼! ਕਿਉਂ, ਤੈਥੋਂ ਉਡੀਕ ਵੀ ਨਾ ਹੋਇਆ?”

“ਸਾਹਿਬ ਜੀ, ਮੁੰਡਾ ਬਿਮਾਰ ਸੀ ਤੇ ਨਾਲੇ ਅੱਜ ਛੁੱਟੀ ਕਾਰਨ ਕੇਸ ਵੀ ਧੋਣੇ ਸਨ।”

“ਚਲੋ ਟਰੰਕ ਚੁੱਕੋ। ਮੈਨੂੰ ਤਾਂ ਪਹਿਲਾਂ ਹੀ ਪਤਾ ਏਂ ਤੁਸੀਂ ਸਾਰੇ ਮਲਵਈ ਕੰਮ ਚੋਰ ਹੁੰਦੇ ਓ, ਬਹਾਨੇ ਜ਼ਿਆਦਾ ਘੜਦੇ ਹੋ।”

“ਨਹੀਂ ਸਾਹਿਬ ਜੀ, ਮੈਂ ਮਲਵਈ ਨਹੀਂ। ਮੈਨੂੰ ਤਾਂ ਕਲ ਤੁਹਾਡੀ ਜੁਆਇਨਿੰਗ ਤੋਂ ਬਾਅਦ ਪਤਾ ਲੱਗਾ ਕਿ ਤੁਸੀਂ ਵੀ ਸਾਡੇ ਸ਼ਹਿਰ ਦੇ ਬਾਸ਼ਿੰਦੇ ਹੋ। ਮੈਂ ਵੀ ਤੁਹਾਡੇ ਨੇੜੇ ਮੱਲ੍ਹਾਂ ਵਾਲੀ ਗਲੀ 'ਚ ਰਹਿੰਦਾ ਹਾਂ।” ਇਹ ਕਹਿ ਕੇ ਕਮਜ਼ੋਰ ਹੱਥਾਂ ਨਾਲ ਟਰੰਕ ਦੇ ਕੁੰਡੇ ਨੂੰ ਕਰੜਾ ਜਿਹਾ ਹੱਥ ਪਾ ਕੇ ਮੌਢੇ 'ਤੇ ਚੁੱਕ ਪੌੜੀਆਂ ਚੜ੍ਹਨ ਲੱਗਾ।”

## ਮੰਡਪ

ਜਗਮਗ ਬਿਜਲੀ ਦੀ ਰੋਸ਼ਨੀ ਵਿੱਚ ਬਰਾਤ ਦਾ ਪੂਰਨ ਸਵਾਗਤ ਕੀਤਾ ਗਿਆ। ਰੇਲਵੇ ਮੁਲਾਜ਼ਮ ਹੋਣ ਕਾਰਨ ਬਰਾਤ ਲਈ ਤੰਬੂ ਕਨਾਤਾਂ ਰੇਲਵੇ ਸਟੇਸ਼ਨ ਨਾਲ ਲੱਗਦੀ ਕਲੋਨੀ ਦੇ ਗਰਾਊਂਡ ਵਿੱਚ ਹੀ ਲਗਾਏ ਗਏ। ਬਰਾਤੀ ਨੱਚ ਟੱਪਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ। ਕਈਆਂ ਨੂੰ ਨੱਚਣ ਕਾਰਨ ਸਰਦੀ 'ਚ ਵੀ ਪਸੀਨਾ ਆ ਰਿਹਾ ਸੀ। ਰੇਲਵੇ ਸਟੇਸ਼ਨ ਕੋਲ ਉਤਰੇ ਟੱਪਰੀਵਾਸ਼ਾਂ ਦੇ ਬੱਚੇ ਬਰਾਤ ਦੀ ਸ਼ਾਨੋ-ਸ਼ੌਕਤ ਦੇਖਣ ਆ ਪਹੁੰਚੇ। ਵਾਜੇ ਦੀਆਂ ਧੁਨਾਂ 'ਤੇ ਇੱਕ ਪਾਸੇ ਉਹ ਵੀ ਨੰਗੇ ਪੈਰ 'ਤੇ ਅੱਧਾਟੇ ਕੱਪੜਿਆਂ ਵਿੱਚ ਨੱਚਣ ਲੱਗੇ। ਮੇਜ਼ਬਾਨਾਂ ਵਿੱਚੋਂ ਇਕ ਨੇ ਅੱਗੇ ਆ ਕੇ ਚਾਰ ਪੰਜ ਬੱਚਿਆਂ ਦੇ ਥੱਪੜ ਜੜ੍ਹ ਦਿੱਤੇ। ਬਾਕੀ ਦੇ ਬੱਚੇ ਵੈਸੇ ਹੀ ਦੇਖ ਕੇ ਭੱਜ ਗਏ। ਉਹ ਫਿਰ ਕੁਝ ਸਮੇਂ ਬਾਅਦ ਆ ਕੇ ਢੂਰੋਂ ਹੀ ਖੜ੍ਹਕੇ ਦੇਖਦੇ ਰਹੇ ਤੇ ਫਿਰ ਹੌਲੀ ਹੌਲੀ ਨੇੜੇ ਪਹੁੰਚ ਗਏ। ਉਨ੍ਹਾਂ ਨੂੰ ਫੇਰ ਭਜਾ ਦਿੱਤਾ ਗਿਆ। ਇਹ ਸਿਲਸਿਲਾ ਵਾਰ-ਵਾਰ ਚਲਦਾ ਰਿਹਾ। ਬੱਚੇ ਵਾਜੇ ਕੋਲ ਜਾ ਕੇ ਲੁਟਾਏ ਪੈਸੇ ਚੁੱਗਣ 'ਚ ਮਸਤ ਸਨ। ਕਨਾਤਾਂ ਦੀ ਵਿਰਲਾਂ ਵਿੱਚੋਂ ਦਸ ਕੁ ਸਾਲਾਂ ਦੀ ਨੰਗੀ ਪੈਰੀ, ਵਾਲ ਖੁੱਲ੍ਹੇ ਘੱਗਰੀ ਪਾਈ ਇਕ ਲੜਕੀ ਝਾਕ ਰਹੀ ਸੀ ਕਿ ਉਸਦੀ ਨਜ਼ਰ ਬਹੁਮੁੱਲੀ ਸਾੜੀ 'ਚ ਲਿਪਟੀ ਗਹਿਣਿਆਂ ਨਾਲ ਲੱਦੀ ਵਿਆਂਹਦੜ੍ਹ ਲੜਕੀ 'ਤੇ ਪਈ। ਉਹ ਉਸ ਵੱਲ ਟਿੱਕ ਟਿੱਕੀ ਲਾ ਕੇ ਦੇਖਦੀ ਰਹੀ ਤੇ ਆਪਣੇ ਸੁਪਨਿਆਂ 'ਚ ਲੀਨ ਹੋ ਗਈ। ਭਵਿੱਖ ਦੇ ਸੁਪਨਿਆਂ 'ਚ ਗੁਆਚੀ ਉਹ ਆਪਣੇ ਝੋੱਪੜੀਆਂ ਦੇ ਜੀਵਨ ਤੇ ਇੱਟਾਂ ਜੋੜਕੇ ਬਣਾਏ ਚੁੱਲ੍ਹੇ ਉੱਤੇ ਪੱਕੇ ਖਾਣੇ, ਜੋ ਕਦੇ-ਕਦੇ ਨਸੀਬ ਵੀ ਨਹੀਂ ਸੀ ਹੁੰਦਾ ਨੂੰ ਭੁੱਲ, ਉਹ ਸੱਜ ਵਿਆਹੀ ਲਾੜੀ ਬਾਰੇ ਸੋਚ ਹੀ ਰਹੀ ਸੀ ਕਿ ਪਿਛੋਂ ਇਕ ਮੂੰਹ ਵਿੱਚ ਪਾਨ ਚਬਾਊਂਦੇ ਬਾਬੂ ਨੇ ਤੜਾਕ ਥੱਪੜ ਮਾਰਕੇ ਉਸਦਾ ਬਣਿਆ ਬਣਾਇਆ ਸੁਪਨਿਆਂ ਦਾ ਮੰਡਪ ਖੇਤੂ ਖੇਤੂ ਕਰ ਦਿੱਤਾ।

## ਸੁਆਦ

ਕਾਰ ਐਕਸੀਡੈਂਟ ਵਿੱਚ ਸੇਠ ਤੇ ਉਸਦਾ ਨੌਕਰ ਭਈਆ ਦੋਵੇਂ ਥਾਂਏ ਢੇ  
ਰੀ ਹੋ ਗਏ ਸਨ। ਸੜਕ ਕਿਨਾਰੇ ਰੁਖਾਂ ਤੋਂ ਉੱਡਕੇ ਕਾਵਾਂ ਦਾ ਸਰਦਾਰ  
ਆਪਣੇ ਸੇਵਾਦਾਰ ਕਾਂ ਨਾਲ ਸੜਕ 'ਤੇ ਪਏ ਲਹੂ ਅਤੇ ਮਾਸ ਦੇ ਟੁਕੜੇ ਨੂੰ  
ਨੂੰਗਾਂ ਮਾਰਨ ਆ ਪਹੁੰਚਿਆ। ਨਿਯਮ ਅਨੁਸਾਰ ਸੇਠ ਦੀ ਦੇਹ ਨੂੰ ਸਰਦਾਰ  
ਕਾਂ ਤੇ ਭਈਏ ਨੂੰ ਸੇਵਾਦਾਰ ਕਾਂ ਚਿੰਬੜ ਗਿਆ। ਕੁਝ ਦੇਰ ਬਾਅਦ ਸਰਦਾਰ  
ਕਾਂ ਭਈਏ ਦੇ ਮਾਸ ਵੱਲ ਆ ਗਿਆ ਤੇ ਸੇਵਾਦਾਰ ਕਾਂ ਨੂੰ ਕਹਿਣ ਲੱਗਾ,  
‘ਲਾਲੇ ਦਾ ਮਾਸ ਭੋਰਾ ਵੀ ਸੁਆਦ ਨਹੀਂ, ਖੂਨ 'ਚੋਂ ਬਿਮਾਰੀ ਦੇ ਕੀਟਾਣੂਆਂ  
ਦੀ ਬਦਬੂ ਆ ਰਹੀ ਹੈ। ਬਲੱਡ ਪ੍ਰੈਸ਼ਰ ਕਾਰਨ ਲੂਣ ਨੀਂ ਖਾਂਦਾ ਹੋਣਾ ਤੇ  
ਸੂਗਰ ਕਾਰਨ ਮਿੱਠਾ। ਸਾਲਾ, ਬਿਮਾਰੀਆਂ ਦੀ ਪੰਡ ਹੋਣਾ, ਦਵਾਈਆਂ  
ਖਾ-ਖਾ ਆਪਣਾ ਖੂਨ ਵੀ ਬੇਸੁਆਦਾ ਕਰ ਲਿਆ। ਦੇਖੋ ਭਈਏ ਦਾ ਮਾਸ  
ਮਿਹਨਤੀ ਸ਼ਰੀਰ ਤੇ ਬਿਮਾਰੀ ਰਹਿਤ ਹੋਣ ਕਾਰਨ ਉਸ ਬੇਸੁਆਦੇ ਸੇਠ ਦੇ  
ਮਾਸ ਨਾਲੋਂ ਸੌਂ ਗੁਣਾ ਸੁਆਦ ਐ। ’’

ਸਰਦਾਰ ਕਾਂ-ਮਾਸ ਦੀ ਠੰਗ ਭਰ, ਦਰਖਤ 'ਤੇ ਜਾ ਬੈਠਾ।

## ਚਾਨਣ

ਅੰਤਾਂ ਦੀ ਮਹਿੰਗਾਈ ਤੇ ਘਰ ਦੇ ਕਲੇਸ਼ ਕਾਰਨ ਉਹ ਹਮੇਸ਼ਾ ਚਿੰਤਤ ਰਹਿੰਦਾ। ਉਹ ਸੋਚਾਂ ਵਿੱਚ ਸਮਾਂ ਜ਼ਿਆਦਾ ਲੰਘਾਉਂਦਾ ਤੇ ਕਿਸਮਤ ਨੂੰ ਕੋਸਦਾ ਹੀ ਰਹਿੰਦਾ। ਇਸੇ ਤਰ੍ਹਾਂ ਸੋਚਾਂ ਵਿੱਚ ਗੁਆਚੇ ਇੱਕ ਦਿਨ ਉਹ ਇਕ ਅੰਨ੍ਹੇ ਦੀਆਂ ਲੱਤਾਂ 'ਚ ਸਾਇਕਲ ਮਾਰਨ ਤੋਂ ਬਾਅਦ ਗੁੱਸੇ ਵਿੱਚ ਆ ਕੇ ਬੋਲਿਆ,  
“ਸਾਲਿਆ, ਅੰਨ੍ਹੇ?”

ਸੰਗੀਤ ਮਾਸਟਰ ਨੇ ਆਪਣੇ ਹੱਥ ਸੋਟੀ ਨੂੰ ਸੰਭਾਲਦਿਆਂ ਅੱਖਾਂ 'ਚ ਲੱਗੀਆਂ ਕਾਲੀਆਂ ਐਨਕਾਂ ਵਾਲੇ ਮੂੰਹ ਨੂੰ ਉੱਤੇ ਚੁੱਕਦਿਆਂ ਜੁਆਬ ਦਿੱਤਾ।  
“ਭਾਈ ਸਾਹਿਬ ਮੈਂ ਤਾਂ ਸਰੀਰਕ ਤੌਰ 'ਤੇ ਅੰਨ੍ਹਾ ਹਾਂ ਪਰ ਤੁਸੀਂ ਮੈਨੂੰ ਮਾਨਸਿਕ ਤੌਰ ਤੇ ਅੰਨ੍ਹੇ ਜਾਪਦੇ ਹੋ।” ਸੁਣਦਿਆਂ ਹੀ ਉਹ ਸਾਇਕਲ ਸੰਭਾਲਦਿਆਂ ਤੁਰ ਪਿਆ ਜਿਵੇਂ ਉਸਦੇ ਹਨ੍ਹੇਰੇ ਜਹਾਨ ਵਿੱਚ ਚਾਨਣ ਪ੍ਰਵੇਸ਼ ਕਰ ਗਿਆ ਹੋਵੇ।

## ਤੱਖਲਾ

“ਅਸ਼ਕੇ ਓ ਤੇਰੇ ਬਾਮੁਣਾ, ਸਾਲਿਆ ਥਾਣੇਦਾਰ ਹੋਏਂਗਾ ਲੋਕਾਂ ਲਈ,  
ਮੇਰੇ ਲਈ ਤਾਂ ਤੂੰ ਮੇਰਾ ਬਬਲਾ ਆੜੀ ਈਂ ਐਂ, ਪਹਿਲੀ ਤੋਂ ਚੌਂਦਵੀਂ ਤੱਕ  
ਕੱਠਿਆਂ ਈ ਗੁਲ ਖਿਲਾਏ ਸੀ ਆਪਾਂ।”

ਬਲਵਿੰਦਰ ਸਿੰਘ ਮਾਸਟਰ ਨੇ ਆਪਣੇ ਦੋਸਤ ਨੂੰ ਟਕੋਰ ਮਾਰੀ। ਇਹ  
ਦੋਵੇਂ ਕਿੰਨੇ ਦਿਨਾਂ ਬਾਅਦ ਪਿੰਡ ਇਕੱਠੇ ਛੁੱਟੀ ਕੱਟਣ ਆਏ ਸਨ। ਬਲਵਿੰਦਰ  
ਨੂੰ ਅੱਜ ਤੋਂ ਮਹੀਨੇ ਬਾਅਦ ਹੋ ਰਹੇ ਥਾਣੇਦਾਰ ਅਤੁਲ ਕੁਮਾਰ ਸ਼ਰਮਾ ਦੇ ਵਿਆਹ  
ਦੀ ਤਰੀਕ ਬਾਰੇ ਵੀ ਅੱਜ ਹੀ ਘਰਦਿਆਂ ਤੋਂ ਪਤਾ ਲੱਗਾ ਸੀ। ਪਤਾ ਨਹੀਂ ਕਿਉਂ  
ਉਸ ਨੂੰ ਆਪਣਾ ਹਮਰਾਜ਼ ਯਾਰ ਅਤੁਲ ਆਪਣੀ ਬੈਠਕ 'ਚ ਬੈਠਾ ਵੀ  
ਪਰਾਇਆ ਦਿਖਾਈ ਦੇ ਰਿਹਾ ਸੀ। ਬਲਵਿੰਦਰ ਦਾ ਵਿਆਹ ਸਾਲ ਪਹਿਲਾਂ  
ਪਿੰਡ ਦੇ ਹੀ ਸਕੂਲ 'ਚ ਲੱਗੀ ਇਕ ਮਾਸਟਰਨੀ ਨਾਲ ਹੋ ਗਿਆ ਸੀ। ਦੋਨੋਂ  
ਯਾਰ ਜਦੋਂ ਆਪਣੇ ਆਪਣੇ ਮਹਿਕਮੇ 'ਚੋਂ ਹਫ਼ਤੇ ਬਾਅਦ ਛੁੱਟੀ ਆਉਂਦੇ ਤਾਂ  
ਸਭ ਕੁਝ ਭੁੱਲ, ਘੰਟਿਆਂ ਬੱਧੀ ਗੱਪਾ ਮਾਰਦੇ ਰਹਿੰਦੇ। ਇਹ ਉਨ੍ਹਾਂ ਦੀ ਬਚਪਨ  
ਤੋਂ ਹੀ ਆਦਤ ਸੀ। ਉਖਿੜਿਆ ਉਖਿੜਿਆ ਬਲਵਿੰਦਰ ਅੱਜ ਉਸ ਨਾਲ ਗੱਲ  
ਚੱਜ ਨਾਲ ਨਹੀਂ ਸੀ ਕਰ ਰਿਹਾ। ਉਸ ਨੂੰ ਇਸ ਗੱਲ ਦਾ ਤੱਖਲਾ ਵੱਦ ਵੱਦ ਖਾ  
ਰਿਹਾ ਸੀ ਕਿ ਅਤੁਲ, ਅੱਜ ਦਾ ਮੇਰਾ ਬਬਲਾ ਆੜੀ, ਕੱਲ੍ਹ ਦੂਰ ਸ਼ਹਿਰ  
ਆਪਣੀ ਆਉਣ ਵਾਲੀ ਘਰਵਾਲੀ ਨਾਲ ਘਰ ਵਸਾ ਲਵੇਗਾ। ਫਿਰ ਕੀ ਪਤਾ  
ਕਦੇ ਮਿੰਟਾਂ ਘੰਟਿਆਂ ਲਈ ਹੀ ਪਿੰਡ ਆਵੇ ਤੇ ਉਹ ਵੀ ਸ਼ਹਿਰੀਆਂ ਵਾਂਗ,

“ਯਾਰ, ਲਾਈਫ਼ ਬਹੁਤ ਬੀਜੀ ਐ”

ਆਖ ਕੇ ਭੱਜਣ ਦੀ ਕਰੇ। ਇਹ ਸੋਚਦਿਆਂ ਹੀ ਉਸ ਦੀ ਆਪ ਮੁਹਾਰੇ  
ਹੀ ਭੁੱਬ ਜਿਹੀ ਨਿਕਲ ਗਈ, “ਮੇਰਾ ਬਬਲਾ ਮਹੀਨੇ ਬਾਅਦ ਕਿਸੇ ਲਈ  
ਥਾਣੇਦਾਰ ਅਤੁਲ ਕੁਮਾਰ ਸ਼ਰਮਾ ਹੀ ਹੋਵੇਗਾ।”

## ਵਧਾਈ

ਉਸ ਦੇ ਪਿਤਾ ਦੀ ਮੌਤ ਨੇ ਉਸਦੀ ਜ਼ਿੰਦਗੀ ਸਾਰੀ ਤਹਿਸ਼-ਨਹਿਸ਼ ਕਰ ਦਿੱਤੀ ਸੀ। ਸਰਕਾਰੀ ਨੌਕਰੀ ਕਾਰਨ ਪਿਤਾ ਦੇ ਫੁੰਡਾਂ ਦਾ ਬਕਾਇਆ, ਲੈਣ ਲਈ ਹਰ ਰੋਜ਼ ਦਫ਼ਤਰ ਦਾ ਫੋਕਾ ਚੱਕਰ ਉਸਦੀ ਸਿਰਦਰਦੀ ਬਣ ਗਿਆ ਸੀ। ਬਾਬੂਆਂ ਦਾ ਚਿਲਮ ਵਰਗਾ ਮੂੰਹ ਦੇਖ ਦੇਖ ਉਹ ਤੰਗ ਆ ਗਿਆ ਸੀ। ਵੱਡੇ -ਵੱਡੇ ਅਫਸਰਾਂ ਅੱਗੇ ਸ਼ਿਕਾਇਤ ਕਰਨ ਤੋਂ ਬਾਅਦ ਫਾਈਲ ਸੰਪੂਰਨ ਹੋ ਅੱਗੇ ਚੱਲੀ ਤਾਂ ਛਿਮਾਹੀ ਹੋਰ ਅਟਕਲੁ ਪੱਚੂ ਲੱਗਦੇ ਰਹੇ। ਇਕ ਦਿਨ ਸਵੇਰੇ ਜਦੋਂ ਉਸ ਨੇ ਅਕਸਰ ਵਾਂਗ ਬੇ-ਆਸ ਜਿਹਾ ਹੁੰਦਿਆਂ ਬਾਬੂ ਕੋਲ ਜਾ ਸਲਾਮ ਕੀਤੀ ਤਾਂ ਹੱਸਦਿਆਂ ਬਾਬੂ ਨੇ ਰਜਿਸਟਰ ‘ਤੇ ਦਸਖਤ ਕਰਵਾ ਉਸ ਅੱਗੇ ਇਕ ਫੁੰਡ ਦਾ ਚੈਕ ਦਿੰਦਿਆਂ ਕਿਹਾ, “ਤੁਸੀਂ ਬਹੁਤ ਖੁਸ਼ਕਿਸਮਤ ਹੋ, ਵਧਾਈ ਹੋਵੇ।” ਨਾਲ ਬੈਠੇ ਇਕ ਹੋਰ ਬਾਬੂ ਨੇ ਨੱਕ ’ਤੇ ਲੱਗੀਆਂ ਐਨਕਾਂ ਦੇ ਉੱਤੋਂ ਦੀ ਅੱਖਾਂ ਅੱਡ ਕੇ ਪੁੱਛਿਆ?

“ਕਾਹਦੀ?”

ਚੈਕ ਜੇਬ ’ਚ ਪਾਉਂਦਾਂ ਉਸਦੀਆਂ ਅੱਖਾਂ ’ਚੋਂ ਤ੍ਰਿਪ ਤ੍ਰਿਪ ਹੰਝੂ ਟਪਕਣ ਲੱਗ ਪਏ।

## ਇਕ ਮਿੰਟ

ਕਾਫੀ ਦੇਰ ਮੈਂ ਆਪਣੇ ਸਕੂਟਰ ਨੂੰ ਧੋ ਕੇ, ਸਾਫ਼ ਕਰਕੇ ਤੇ ਪਾਲਿਸ਼ ਮਾਰ ਕੇ ਚਮਕਾ ਲਿਆ। ਅੰਦਰ ਵਰਾਂਡੇ ਵਿਚ ਅਜੇ ਖੜ੍ਹਾ ਹੀ ਕੀਤਾ ਸੀ ਕਿ ਗਵਾਂਢੀਆਂ ਦੇ ਮੁੰਡੇ ਨੇ ਬਿਨਾਂ ਹਿਚਹਚਾਹਟ ਮੇਰੇ ਕੋਲ ਆ ਕੇ ਕਿਹਾ,

“ਭਾਅ ਜੀ, ਲਾਡੀ ਨੇ ਨਾਨਕੇ ਜਾਣਾ, ਬੱਚਿਆਂ ਨੂੰ ਲੈਣ, ਬੱਸ ਅਜੇ ਲੇਟ ਜਾਉ, ਜ਼ਰਾ ਚਾਬੀ ਦੇਣਾ ਇਕ ਮਿੰਟ।” ਉਸ ਦੇ ਮਜਬੂਰਨ ਹੱਥ ਵਿੱਚ ਚਾਬੀ ਦਿੰਦਿਆਂ ਉਸ ਦੇ ਵੀਹ ਮੀਲ ਕੱਚੇ ਪੱਕੇ ਪੈਂਡੇ ਦੀ ਧੂੜ ਮੇਰੇ ਜਿਸਮ ਤੇ ਜੰਮਣ ਲੱਗੀ ਜਿਸਨੂੰ ਮੈਂ ਲਾਹੁਣ ਲਈ ਦਿਮਾਗੀ ਤਿਆਰੀ ਕਰਨ ਲੱਗਾ।

## ਖੋਖਲਾ ਆਦਮੀ

ਮੈਂ ਕਦੇ ਕਦੇ ਆਪਣੇ ਸਰਕਾਰੀ ਡਾਕਟਰ ਯਾਰ ਨੂੰ ਮਿਲਣ ਹਸਪਤਾਲ ਚਲਾ ਜਾਂਦਾ। ਆਪਣੇ ਕਮਰੇ ਵਿੱਚ ਉਹ ਨਾਲੇ ਮਰੀਜ਼ ਦੇਖੀ ਜਾਂਦਾ ਨਾਲੇ ਮੇਰੇ ਨਾਲ ਗੱਲਾਂ ਕਰੀ ਜਾਂਦਾ।

ਹਸਪਤਾਲ ਵਿੱਚ ਹੋ ਰਹੇ ਦਿਨ ਪ੍ਰਤੀ ਦਿਨ ਨਿਘਾਰ ਬਾਰੇ ਮੇਰੇ ਨਾਲ ਵਿਚਾਰ ਸਾਂਝੇ ਕਰਦਾ। ਭਾਵੇਂ ਉਸਦਾ ਐਸ.ਐਮ.ਓ. ਉਸਦੇ ਜ਼ਿਲ੍ਹੇ ਦਾ ਹੀ ਰਹਿਣ ਵਾਲਾ ਸੀ, ਪਰ ਉਸਦੀ ਘਪਲੇਬਾਜ਼ੀ ਦੀ ਆਦਤ ਕਾਰਨ ਦੋਵਾਂ ਦੀ ਬਣਦੀ ਘੱਟ ਹੀ ਸੀ।

ਹਸਪਤਾਲ ਦੀਆਂ ਦਵਾਈਆਂ, ਸਮਾਨ, ਅਧੋਸ਼ਨ ਕਮਰੇ ਦਾ ਸਾਜ਼ੇ ਸਮਾਨ, ਹੋਰ ਤਾਂ ਹੋਰ ਮਰੀਜ਼ਾਂ ਲਈ ਬਾਹਰ ਖੜ੍ਹੇ ਛਾਂ-ਦਾਰ ਦਰਖਤ ਵੀ ਉਹ ਡੱਕਾਰ ਗਿਆ। ਮੇਰੇ ਯਾਰ ਡਾਕਟਰ ਨੇ ਉਸਦੀ ਜ਼ਮੀਰ ਨੂੰ ਹਲੂਣਨ ਦੀ ਨਾਕਾਮ ਕੋਸ਼ਿਸ਼ ਕੀਤੀ। ਇਕ ਦਿਨ ਮੈਂ ਵੀ ਕਿਸੇ ਕੰਮ ਲਈ ਉਸਦੇ ਕਮਰੇ ਵਿੱਚ ਗਿਆ ਤਾਂ ਹਸਪਤਾਲ ਦੇ ਹੀ ਦਰਖਤਾਂ ਦੀ ਲੱਕੜ ਦੀ ਬਣੀ ਉੱਚੀ ਸੀਟ ਵਾਲੀ ਕੁਰਸੀ 'ਚ ਫਸਿਆ ਮੌਟੇ ਛਿੱਡ ਵਾਲਾ ਐਸ.ਐਮ.ਓ. ਪੂਰਾ ਜੱਲਾਦ ਤੇ ਖੋਖਲਾ ਆਦਮੀ ਲੱਗ ਰਿਹਾ ਸੀ।

## ਭੈਅ

(ਵਿਸ਼ਵ ਏਡਜ਼ ਦਿਵਸ 'ਤੇ)

ਵੱਡੇ ਸ਼ਹਿਰ ਦੇ ਸੰਘਣੇ ਇਲਾਕੇ 'ਚੋਂ ਸੁਣੱਖੀ ਮੁਟਿਆਰ ਨੂੰ ਜਬਰਦਸਤੀ  
ਕਾਰ 'ਚ ਸੁੱਟ ਕੇ, ਕਮਰੇ ਵਿੱਚ ਬਿਸਤਰ 'ਤੇ ਲਿਟਾਇਆ ਗਿਆ। ਮੁਟਿਆਰ  
ਨੇ ਮੁਸਕਰਾ ਕੇ ਕਿਹਾ,

“ਮੁੜੇ ਤੋਂ ਏਡਜ਼ ਹੈ।”

ਸੁਣਦਿਆਂ ਹੀ ਤਿੰਨੇ ਆਪਣੇ ਆਪਣੇ ਪਿਸਤੌਲ ਚੁੱਕ ਬੈਲਟਾਂ ਕਸ ਦਰਵਾਜ਼ੇ  
ਦੀ ਚਿਟਕਣੀ ਖੋਲ੍ਹ ਬਾਹਰ ਚਲੇ ਗਏ।

## ਚਾਚਾ

ਸੋਹਣਾ ਸੁਣੁੱਖਾ ਹਰਮੀਤ ਸਿੰਘ ਹਰ ਇਕ ਨੂੰ ਚਾਚਾ ਕਹਿ ਕੇ ਬੁਲਾਉਂਦਾ।  
ਚਾਹੇ ਕੋਈ ਉਮਰ 'ਚ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ।

ਹਰ ਬੰਦਾ ਉਸਦੇ ਮੂੰਹੋਂ 'ਚਾਚਾ' ਸ਼ਬਦ ਸੁਣ ਕੇ ਕੰਮ ਕਰ ਦਿੰਦਾ ਕਿਉਂਕਿ  
'ਚਾਚਾ' ਸ਼ਬਦ ਸਾਰੇ ਰਿਸ਼ਤਿਆਂ ਤੋਂ ਪਿਆਰਾ ਜਿਹਾ ਜਾਪਦਾ ਹੈ।

ਹਰਮੀਤ ਦੀ ਗੱਲ ਹਰ ਕੋਈ ਨਾ ਬੁੱਝ ਸਕਦਾ ਅਤੇ ਉਹ ਆਪਣਾ ਕੰਮ  
ਕਰਵਾ ਲੈਂਦਾ। ਮਾਂ ਦਾ ਦਿਓਰ ਬਣਾਉਣ ਵਿੱਚ ਉਸਨੂੰ ਕੋਈ ਹਰਜ਼ ਨਾ ਦਿਸਦਾ  
ਕਿਉਂਕਿ ਮਾਂ ਤਾਂ ਉਸਦੀ ਚਿਰਾਂ ਤੋਂ ਮਰੀ ਹੋਈ ਸੀ।

## ੜੂਠਾ ਪ੍ਰਣ

“ਸਭ ਤੋਂ ਪਹਿਲਾਂ ਤਾਂ ਆਪਾਂ ਇਨਸਾਨ ਹਾਂ। ਜਾਤ ਪਾਤ ਤਾਂ ਸਿਰਫ਼  
ਸਰਾਰਤੀ ਲੋਕਾਂ ਦੀ ਦੇਣ ਐ।”

“ਲਓ ਬਈ ਦੋਸਤੋ! ਅੱਜ ਦੀ ਮੀਟਿੰਗ 'ਚ ਆਪਾਂ ਪ੍ਰਣ ਕਰ ਲਿਆ ਕਿ  
ਬਈ ਆਪਾਂ ਜਾਤ ਪਾਤ ਤੋਂ ਉੱਚੇ ਉੱਠ ਕੇ ਦਾਜ਼ ਜਿਹੀ ਲਾਹਣਤ ਨੂੰ ਠੋਕਰ  
ਮਾਰਨੀ ਐ।”

ਸਾਰੇ ਨੌਜਵਾਨਾਂ ਨੇ ਸਹਿਮਤੀ 'ਚ ਸਿਰ ਹਿਲਾਇਆ।

ਅੱਗ ਦੀ ਬਲਦੀ ਲਾਟ ਉੱਤੇ ਹੱਥ ਕਰਕੇ ਸਹੁੰ ਖਾਣੀ ਹੀ ਬਾਕੀ ਸੀ।  
ਐਮ.ਏ. ਦੀ ਕਲਾਸ ਵਿੱਚ ਪੜ੍ਹਦੇ ਸ਼ੇਰ ਸਿੰਘ ਸਿੱਧੂ ਨੂੰ ਖੜ੍ਹੇ ਹੋ ਕੇ ਅੱਗ ਦੀ ਲਾਟ  
ਅੱਗੇ ਹੱਥ ਕਰਦਿਆਂ ਕਿਹਾ, “ਇਹੋ ਜਿਹੀ ਦਲੋਗੀ 'ਚ ਪਹਿਲ ਤਾਂ ਜੱਟ ਦਾ  
ਪੁੱਤ ਹੀ ਕਰ ਸਕਦੈ।”

## ਜੰਮਪਲ

ਰੇਲ ਦੇ ਡੱਬੇ ਵਿੱਚ ਮੇਰੇ ਸਾਹਮਣੇ ਬੈਠੇ ਇੱਕ ਬਜ਼ੁਰਗ ਸੱਜਣ  
ਮੁਸਾਫਰਾਂ ਨਾਲ ਧਾਰਮਿਕ ਵਿਚਾਰ ਸਾਂਝੇ ਕਰ ਰਹੇ ਸਨ। ਮੈਂ ਵੀ ਪਰਿਵਾਰ  
ਸਮੇਤ ਉਸੇ ਕੈਬਿਨ ਵਿੱਚ ਬੈਠਾ ਸੀ। ਉਹ ਕਦੇ ਕਦੇ ਮੈਨੂੰ ਮੁਖਾਤਿਬ ਹੋ ਕੇ  
ਵੀ ਗੱਲ ਕਰਦੇ।

ਉਨ੍ਹਾਂ ਕਿਹਾ, “ਸਰਦਾਰ ਜੀ ਜ਼ਮਾਨਾ ਹੀ ਬਦਲ ਗਿਆ ਹੈ,  
ਅੱਜ ਕੱਲ੍ਹ ਦੇ ਬੱਚੇ ਆਪਣੇ ਬਜ਼ੁਰਗਾਂ ਦਾ ਖਿਆਲ ਹੀ ਕਿਥੇ ਰੱਖਦੇ  
ਹਨ।”

“ਹਾਂ ਜੀ, ਬਸ ਜੀ ਆਸੀਂ ਤਾਂ ਇਨ੍ਹਾਂ ਦਾ ਜੰਮਪਲ ਕਰਦੇ ਹਾਂ ਪਰ  
ਇਹ ਕਿਥੇ ਸਿਆਣੇ ਹਨ?”

ਮੇਰਾ ਪੰਜ ਕੁ ਸਾਲ ਦਾ ਬੇਟਾ ਜੋ ਮੇਰੇ ਪਾਸ ਹੀ ਬੈਠਾ ਸੀ, ਮੇਰੇ ਕੰਨ  
ਕੋਲ ਹੋ ਕੇ ਕਹਿਣ ਲੱਗਾ,

“ਪਾਪਾ, ਸਾਡਾ ਜੰਮਪਲ ਤੁਸੀਂ ਕਰਦੇ ਹੋ?”

“ਹਾਂ, ਹਾਂ।”

“ਉਸ ਦਿਨ ਤਾਂ ਤੁਸੀਂ ਕਹਿੰਦੇ ਸੀ ਕਿ ਸਾਡਾ ਸਾਰਿਆਂ ਦਾ ਉਹ  
ਪ੍ਰਮਾਤਮਾ ਖਿਆਲ ਰੱਖਦਾ ਹੈ, ਸਾਡਾ ਜੰਮਪਲ ਕਰਦਾ ਹੈ।”

ਮੈਂ ਉਦੋਂ ਚੁੱਪ ਸਾਂ, ਉਹ ਮੇਰੀਆਂ ਅੱਖਾਂ ਵਿਚੋਂ ਪ੍ਰਸ਼ਨ ਕਰਕੇ,  
ਆਪਣਾ ਉੱਤਰ ਭਾਲ ਰਿਹਾ ਸੀ।

## ਕਿਸਮਤੀ ਬੁੱਲੇ

ਬਹਾਦੁਰ ਤੇ ਕ੍ਰਿਸ਼ਨ ਦੋਨੋਂ ਨੇਪਾਲੀ ਭਰਾ, ਜਦੋਂ ਇਕੱਠੇ ਹੁੰਦੇ ਤਾਂ ਆਪਸ ਵਿੱਚ ਗੁਜ਼ਰੇ ਦਿਨਾਂ ਦੀਆਂ ਗੱਲਾਂ ਕਰਦੇ।

ਕ੍ਰਿਸ਼ਨ, ਫੈਕਟਰੀ ਵਿੱਚ ਮਜ਼ਦੂਰੀ ਕਰਨ ਦੀਆਂ ਆਪ ਬੀਤੀਆਂ ਸੁਣਾਂਦਾ ਤੇ ਬਹਾਦੁਰ, ਸੇਠ ਦੇ ਘਰ ਨੌਕਰੀ ਦੀਆਂ।

ਉਹ ਹਮੇਸ਼ਾਂ ਕਹਿੰਦਾ,

“ਮੈਂ ਕਿਹੜਾ ਸੇਠ ਨਾਲੋਂ ਘੱਟ ਅਂ।” ਉਹ ਭੱਖਦੀ ਗਰਮੀ ਵਿੱਚ ਏਅਰ ਕੰਡੀਸ਼ਨ ਦੀ ਠੰਡੀ ਹਵਾ ਵਿੱਚ ਸੇਠ ਦੀ ਸੇਵਾ ਕਰਦਾ ਚੰਗਾ ਖਾਂਦਾ ਤੇ ਬਚੀ-ਖੂਚੀ ਥੋੜ੍ਹੀ ਪੀ ਵੀ ਲੈਂਦਾ। ਕਦੇ ਕਦੇ ਸੇਠ ਨਾਲ ਬਾਹਰ ਕਿਸੇ ਥਾਂ ’ਤੇ ਕਾਰ ਵਿੱਚ ਘੰਮਣ ਵੀ ਚਲਾ ਜਾਂਦਾ।

ਕ੍ਰਿਸ਼ਨ ਸਾਰਾ ਕੁਝ ਸੁਣੀ ਜਾਂਦਾ ਤੇ ਉਹਦੇ ਟਿਕ ਟਿਕੀ ਲਾ ਕੇ ਦੇਖਦੇ ਪੱਥਰ ਹੋਏ ਡੇਲੇ ਇੰਜ ਕਹਿੰਦੇ ਜਾਪਦੇ,

“ਭਾਈ ਮਾਂ ਜਾਏ ਬਹਾਦੁਰ, ਐਸ ਕਰ, ਕਿਸਮਤੀ ਬੁੱਲੇ ਵੱਡ।”

## ਦੁੱਖਦੀ ਰਗ

ਮੰਗਲੂ ਦੇ ਰਿਕਸ਼ੇ ਕੋਲ ਦੂਜੇ ਰਿਕਸ਼ੇ ਵਾਲੇ ਨੇ ਆਪਣਾ ਰਿਕਸ਼ਾ ਰੋਕ  
ਕੇ ਕਿਹਾ,

“ਨਯਾ ਸਾਲ ਮੁਬਾਰਕ ਹੋ”

“ਕਾਹੇ ਦਾ ਨਯਾ ਸਾਲ ਯਾਰ, ਸੁਧਹ ਸੇ ਅਭੀ ਤੱਕ ਬੋਹਣੀ  
ਤੱਕ ਨਹੀਂ ਹੁਈ। ਸ਼ਾਇਦ ਹਰ ਕੋਈ ਯਹ ਸੋਚਤਾ ਹੋਗਾ ਕਿ ਨਯੇ ਸਾਲ  
ਵਾਲੇ ਦਿਨ ਪੈਸੇ ਖਰਚੇਂਗੇ ਤੋਂ ਸਾਰਾ ਸਾਲ ਖਰਚ ਹੋਤਾ ਹੀ ਰਹੇਗਾ।”  
ਮੰਗਲੂ ਇਸ ਤਰ੍ਹਾਂ ਬੋਲਿਆ ਜਿਵੇਂ ਉਸਦੀ ਕਿਸੇ ਨੇ ਦੁਖਦੀ ਰਗ ਦੱਬ  
ਦਿੱਤੀ ਹੋਵੇ।

## **ਮੁਬਾਰਕਬਾਦ**

ਬਹਾਦੁਰ, ਸਰਦਾਰਾਂ ਦੀ ਕੋਠੀ ਵਿਚੋਂ ਨਜ਼ੇ ਵਿੱਚ ਧੁੱਤ ਹੋਇਆ ਰਾਤ ਦੇ  
ਇਕ ਵਜੇ ਆ ਕੇ ਘਰ ਦਾ ਦਰਵਾਜ਼ਾ ਖੜਕਾਉਣ ਲੱਗਾ।

ਪਤਨੀ ਦੇ ਦਰਵਾਜ਼ੇ ਖੋਲਦਿਆਂ ਹੀ ਬੋਲਿਆ,

“ਚੰਪਾ ਨਯਾ ਸਾਲ ਮੁਬਾਰਕ ਹੋ। ਆਜ ਸਰਦਾਰੋਂ ਕੀ ਕੋਠੀ ਮੌਂ ਰਾਤ  
ਬਾਰਾਂ ਵਜੇ ਤਕ ਚਲਤੀ ਪਾਰਟੀ ਮੌਂ ਕਾਮ ਕਰਤਾ ਰਹਾ ਅੱਤੇ ਬੋੜ੍ਹੀ ਬਹੁਤ ਬਚੀ  
ਮੈਨੇ ਭੀ ਪੀ ਲੀ। ਮੈਨੇ ਸੋਚਾ ਚੰਪਾ ਕੋ ਭੀ ਬੜੇ ਲੋਂਗੋਂ ਕੀ ਤਰਹ ਆਜ ਜਾਕਰ  
ਨਯਾ ਸਾਲ ਮੁਬਾਰਕ ਕਹੁੰਗਾ।”

“ਸੋਚਾ ਤੋ ਮੈਨੇ ਭੀ ਥਾ ਕਾਂਚਾ, ਪਰ ਹਰ ਮਹੀਨੇ ਕੀ ਤਰਹ ਇਸ ਮਹੀਨੇ  
ਭੀ ਆਖਰੀ ਤਾਰੀਖ ਹੋਣੇ ਕੇ ਕਾਰਨ ਘਰ ਮੌਂ ਰਾਸ਼ਨ ਨਹੀਂ ਥਾ, ਮੁੰਨਾ ਤੋਂ ਭੂਖਾ  
ਹੀ ਸੋ ਗਿਆ।”

ਪਾਟੀ ਸਾੜ੍ਹੀ ਦੇ ਪੱਲ੍ਹੇ ਨਾਲ ਅੱਖਾਂ ਪੂੰਝਦਿਆਂ ਚੰਪਾ ਬੋਲੀ,

“ਤੁਮਹੇ ਭੀ ਨਯਾ ਸਾਲ ਮੁਬਾਰਕ ਹੋ।”

## ਬੇਜੁਬਾਨ

ਮਾਂ ਨੇ ਦੇਖਿਆ ਕਿ ਜੋਨੀ ਦੇ ਦੁੱਧ ਵਿੱਚ ਮੱਕੜੀ ਪਈ ਹੋਈ ਸੀ।  
ਉਸਨੇ ਦੁੱਧ ਦੇ ਗਿਲਾਸ ਵਿਚੋਂ ਮੱਕੜੀ ਕੱਢਦਿਆਂ ਜੋਨੀ ਨੂੰ ਕਿਹਾ,  
“ਪੁੱਤ ਜਾ, ਇਹ ਦੁੱਧ ਰਾਮੂ ਨੂੰ ਦੇ ਆ, ਤੈਨੂੰ ਮੈਂ ਗਰਮ ਕਰਕੇ ਹੋਰ  
ਦੇਂਦੀ ਹਾਂ।”

ਪ੍ਰਸ਼ਨ ਭਰੀ ਨਿਗਾਹ ਨਾਲ ਦੇਖਦਿਆਂ ਜੋਨੀ ਨੇ ਪੁੱਛਿਆ, “ਜੇਕਰ  
ਮੈਂ ਇਹ ਦੁੱਧ ਨਹੀਂ ਪੀਂਦਾ ਤਾਂ ਰਾਮੂ ਕਿਉਂ ਪੀਵੇਗਾ?”

ਮਾਂ ਨੇ ਸਮਝਾਇਆ, “ਬੇਟਾ ਉਹ ਤਾਂ ਆਪਣਾ ਨੌਕਰ ਐ, ਨਾਲੇ

ਉਹ ਕਿਹੜਾ ਕੁਝ ਬੋਲੇਗਾ।

“ਨਹੀਂ ਮਾਂ, ਇਸਨੂੰ ਮੈਂ ਆਪਣੇ ਡੱਗੀ ਨੂੰ ਪਾ ਦੇਂਦਾ ਹਾਂ, ਉਹ ਵੀ

ਤਾਂ ਸਾਡੇ ਅੱਗੇ ਬੋਲ ਨਹੀਂ ਸਕਦਾ।”

ਅਚਾਨਕ ਦੁੱਧ ਦਾ ਗਿਲਾਸ ਮਾਂ ਹੱਥੋਂ ਛੁੱਟ ਗਿਆ ਤੇ ਡੱਗੀ ਛੁੱਲ੍ਹੇ ਦੁੱਧ

ਨੂੰ ਸੜ੍ਹਾਕਦਾ ਹੋਇਆ ਆਪਣੀ ਪੁੱਛ ਹਿਲਾਉਣ ਲੱਗਾ।

## ਡਰਪੇਕ

ਊਹ ਆਪਣੀ ਮਾਸੂਕ ਨਾਲ ਫਿਲਮ ਦੇਖਕੇ ਸਿਨਮੇ ਦੇ ਗੋਟ 'ਚੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਉਸਦੀ ਨਿਗਾਹ ਸਕੁਟਰ 'ਤੇ ਜਾਂਦੇ ਕੁੜੀ ਦੇ ਭਰਾ 'ਤੇ ਪਈ।

ਊਹ ਇੱਕ ਦਮ ਘਬਰਾ ਕੇ ਪੈਰ ਮਲਦਾ ਕੁੜੀ ਤੋਂ ਇਕ ਪਾਸੇ ਹੋ ਗਿਆ ਤੇ ਸਿਨਮੇ ਵਿੱਚ ਪਰਦੇ 'ਤੇ ਸੀਨ ਦੇਖਦਿਆਂ ਨਾਲ-ਨਾਲ ਖਾਧੀਆਂ ਦੁੱਖ-ਸੁੱਖ ਵਿੱਚ ਇਕ ਦੂਜੇ ਸੰਗ ਰਹਿਣ ਦੀਆਂ ਕਸਮਾਂ ਨੂੰ ਭੁੱਲ, ਡਰ ਕਾਰਣ, ਉਸ ਭੀੜ ਵਿੱਚ ਕਿਤੇ ਗੁਆਚ ਗਿਆ ਜਿਹੜੀ ਮੱਧਿਆਂਤਰ ਦੌਰਾਨ ਉਨ੍ਹਾਂ ਵੱਲ ਭੈੜੀ ਨਿਗੁਹ ਨਾਲ ਦੇਖ ਰਹੀ ਸੀ।

## ਜਨੂੰਨ

ਰਾਤ ਨੂੰ ਅਬਦੁੱਲ ਤੇ ਸਲਮਾਂ ਵਿਚਾਲੇ ਆਪਣੇ ਬੱਚੇ ਨਸੀਮ ਦੇ ਭਵਿੱਖ ਬਾਰੇ ਗੱਲ ਚਲਦੀ ਰਹੀ ਕਿ ਉਹ ਕਿਸੇ ਵੀ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਉਸ ਨੂੰ ਦਸਵੀਂ ਜ਼ਰੂਰ ਕਰਵਾਉਣਗੇ। ਜੇਕਰ ਹੋਰ ਵੀ ਪੜ੍ਹੇ ਤਾਂ ਪੜ੍ਹਾ ਕੇ ਅਫਸਰ ਬਣਾਉਣਗੇ ਤੇ ਇਸੇ ਤਰ੍ਹਾਂ ਗੱਲਾਂ ਕਰਦੇ ਉਹ ਸੌਂ ਗਏ।

ਹਮੇਸ਼ਾਂ ਵਾਂਗ ਅਬਦੁੱਲ ਸਵੇਰੇ ਤੜਕੇ ਉੱਠ ਟੋਕਰੀ ਸਿਰ 'ਤੇ ਚੁੱਕ, ਮੰਡੀ ਸਬਜ਼ੀ ਲੈਣ ਚਲਾ ਗਿਆ। ਟੋਕਰੀ 'ਚ ਸਬਜ਼ੀ ਭਰਕੇ ਸਿਰ 'ਤੇ ਚੁੱਕ ਸ਼ਹਿਰ ਵਿੱਚ ਵੇਚਦਾ ਫਿਰਦਾ ਸੀ ਕਿ ਕਿਸੇ ਫਿਰਕੂ ਜਨੂੰਨੀ ਨੇ ਉਸ ਦੇ ਛਿੱਡ ਵਿੱਚ ਤ੍ਰਿਸੂਲ ਘੋਪ ਦਿੱਤਾ। ਉਸਦੇ, ਨਸੀਮ ਨੂੰ ਪੜ੍ਹਾ ਕੇ ਅਫਸਰ ਬਣਾਉਣ ਦੇ ਅਰਮਾਨ ਸੜ੍ਹਕ ਤੇ ਕਿੱਲਰੀ ਸਬਜ਼ੀ ਵਿਚਕਾਰ ਲਹੂ ਦੇ ਛੱਪੜ ਵਿੱਚ ਢੱਬ ਗਏ।

## ਅਧਿਕਾਰ

“ਸੱਥ ’ਚ ਅੱਜ ਸਾਧੂ ਸਿੰਘ ਤੇਰੇ ਬਾਰੇ ਗੱਲਾਂ ਹੋ ਰਹੀਆਂ ਸਨ। ”

“ਕੀ? ”

“ਬਈ, ਸਾਧੂ ਸਿੰਘ ਆਪਣੇ ਪਿਛ ਤੋਂ ਬਿਲਭੁਲ ਉਲਟ ਐ, ਇਸਦਾ ਪਿਛ ਤਾਂ ਕਿੰਨੇ ਸਾਲ ਸਰਪੰਚੀ ਕਰਦਾ ਰਿਹਾ, ਪਿੰਡ ਵਾਲਿਆਂ ਨੂੰ ਤਾਂ ਉਸਦਾ ਪਿਛ ਵਰਗਾ ਸਹਾਰਾ ਸੀ। ਸਾਰੇ ਪਿੰਡ ਦਾ ਹੀ ਲਾਣੇਦਾਰ ਸੀ ਉਹ, ਪਰ ਹਣ ਤੇ ਰੇ ਬਾਰੇ ਤਾਂ.....। ”

“ਮੇਰੇ ਬਾਰੇ ’ਚ ਉਨ੍ਹਾਂ ਨੂੰ ਪਤਾ ਨਹੀਂ ਕਿ ਮੈਂ ਵਿਗਿਆਨੀ ਹੋਇਆਂ ਜੱਟ ਆਂ, ਘੀਉ ਸਿੱਧੀ ਉੱਗਲ ਨਾਲ ਨਹੀਂ ਨਿਕਲ੍ਹ ਤਾਂ ਟੇਢੀ ਫੇਢੀ ਕਰ ਲਵਾਂਗੇ, ਸਰਪੰਚੀ ਤਾਂ ਸਾਡਾ ਪਿਤਾ ਪੁਰਖੀ ਅਧਿਆਰ ਐ। ”

## ਤੰਦ

“ਲੈ ਦਿਓ ਨਾ, ਮੈਨੂੰ ਰੋਸ਼ਮੀ ਡਿਸਕੋ ਦਾ ਸੂਟ, ਦੱਸੋ ਨਾ?”

ਮੇਰੀ ਪਤਨੀ ਦੀ ਇਹ ਨਿੱਤ ਰਾਤ ਨੂੰ ਲਲਚਾਈ ਪਿਆਰ ਭਰੀ ਆਵਾਜ਼ ਮੇਂ  
ਰੇ ਦਿਲ ਦੀਆਂ ਧੜਕਣਾਂ ਨੂੰ ਵਧਾਉਂਦੀ ਗਈ।

ਅੱਜ ਵੀ ਮੈਂ ਬੜੇ ਮਿਜ਼ਾਜ਼ ਨਾਲ ਵਾਣ ਦੀ ਮੰਜ਼ੀ ’ਤੇ ਵਿੱਛੀ ਇਕਹਿਰੀ  
ਚਾਦਰ ਉੱਤੇ ਚੌਂਕੜੀ ਮਾਰ ਕੇ ਬੈਠਾ ਸੀ। ਚਾਹ ਦੇ ਗਿਲਾਸ ਵਿਚੋਂ ਚੁਸਕਾ ਲਾ ਕੇ  
ਕਿਹਾ, “ਹਾਂ ਦੇਖਾਂਗਾ ਪੈਸੇ ਆ ਲੈਣਗੇ” ਤੇ ਮੂੰਹ ’ਚੋਂ ਗਰਮ ਚਾਹ ਦੀ ਹਵਾੜ  
ਕੱਢੀ।

ਮੈਂ ਇਕ ਕਾਰਖਾਨੇ ਵਿੱਚ ਮਜ਼ਦੂਰੀ ਕਰਦਾ ਸਾਂ। ਦਿਹਾੜੀ ਬਹੁਤ ਘੱਟ ਸੀ  
ਤੇ ਇਹ ਵੀ ਮਸਾਂ ਪੰਦਰਾਂ ਵੀਹ ਦਿਨ ਦੀ ਲੱਗਦੀ ਸੀ, ਬਾਕੀ ਦਿਨ ਕਾਰਖਾਨੇ ਤੋਂ  
ਵਾਪਸੀ ਕਾਰਨ ਘਰਵਾਲੀ ਨਾਲ ਹੀ ਮੱਥਾ ਮਾਰਨਾ ਪੈਂਦਾ ਸੀ। ਜਦੋਂ ਮਾਂ ਮੋਈ ਨੂੰ  
ਸਾਲ ਹੀ ਹੋਇਆ ਸੀ ਕਿ ਛੇ ਮਹੀਨੇ ਬਾਅਦ ਲੜਕੀ ਨੇ ਜਨਮ ਲੈ ਲਿਆ। ਸਹੁਰੇ  
ਤਾਂ ਰੱਜਦੇ ਪੁੱਜਦੇ ਸਨ ਪਰ ਆਪਾ ਹੀ ਸੁਆਰ ਸਕਦੇ ਸਨ। ਮੈਂ ਪੜ੍ਹਨ ਦੀ ਇੱਛਾ  
ਤਾਂ ਰੱਖਦਾ ਸਾਂ ਪਰ ਘਰ ਦੇ ਹਾਲਾਤ ਤੇ ਪਿਛੇ ਦੀ ਮੌਤ ਤੇ ਛੋਟੇ ਭੈਣ ਭਰਾਵਾਂ ਦੀ  
ਮਜ਼ਬੂਰੀ ਕਾਰਨ ਮੈਨੂੰ ਪੜ੍ਹਾਈ ਦਸਵੀਂ ਤੱਕ ਹੀ ਕਰਨੀ ਪਈ। ਦੋ ਤਿੰਨ ਵਾਰ ਫੌਜ  
ਵਿੱਚ ਭਰਤੀ ਹੋਣ ਗਿਆ ਪਰ ਕੱਦ ਪੱਖੋਂ ਵਾਂਝਾ ਰਹਿ ਗਿਆ। ਨੌਕਰੀ ਤਾਂ ਮਿਲੀ  
ਨਹੀਂ ਫਕੀਰੀਏ ਤਾਏ ਦੀ ਰਹਿਮਤ ਨਾਲ ਵਹੁਟੀ ਤਾਂ ਮਿਲ ਗਈ।

ਤਾਏ ਦੇ ਗੁਣ ਗਾਉਂਦਾ ਮੈਂ ਨਹੀਂ ਸੀ ਥੱਕਦਾ, ਕਿਉਂਕਿ ਮੈਨੂੰ ਇਹ ਆਸ  
ਨਹੀਂ ਸੀ ਕਿ ਮੇਰਾ ਵੀ ਵਿਆਹ ਹੋ ਜਾਏਗਾ ਕਿਉਂ ਨਾ ਦੋ ਖੁੱਡ ਜਸੀਨ ’ਤੇ ਨਾ  
ਖਾਣ ਨੂੰ ਦਾਣੇ। ਮਾਂ ਪਹਿਲਾਂ ਤਾਂ ਮਜ਼ਦੂਰੀ ਕਰਦੀ ਸੀ ਤੇ ਮੈਂ ਇਧਰ ਉਧਰ ਧੱਕੇ  
ਖਾਣ ਤੋਂ ਬਾਅਦ ਸ਼ੈਲਰ ਦੀ ਮਸ਼ੀਨਰੀ ਬਣਾਉਣ ਵਾਲੇ ਕਾਰਖਾਨੇ ਵਿੱਚ ਮਜ਼ਦੂਰ  
ਲੱਗ ਗਿਆ, ਉਥੇ ਮਜ਼ਦੂਰ ਬਹੁਤੇ, ਕੰਮ ਘੱਟ ਸੀ। ਮਾਲਿਕ ਲੀਡਰ ਹੋਣ ਕਾਰਨ  
ਕੋਟੇ ਦਾ ਮਾਲ ਬਾਹਰੋਂ ਬਾਹਰ ਵੇਚ ਦਿੰਦਾ ਸੀ ਤੇ ਕਾਰਖਾਨਾ ਜ਼ਿਆਦਾ ਬੰਦ  
ਰਹਿੰਦਾ।

ਮੇਰੇ ਖਿਆਲ ਵਿੱਚ ਰੋਸ਼ਮੀ ਡਿਸਕੋ ਦਾ ਸੂਟ ਕੋਈ ਨਵਾਂ ਫੈਸ਼ਨ ਹੋਣੈ। ” ਮੈਂ  
ਟਾਲਣ ਲਈ ਮਖੌਲੀਆ ਲਹਿਜੇ ਨਾਲ ਕਿਹਾ। ਮੇਰੀ ਪਤਨੀ ਸੁਣਕੇ ਚੁੱਪ ਤਾਂ ਕਰ  
ਗਈ ਪਰ ਭਾਂਡੇ ਮਾਂਜਦੀ ਮਾਂਜਦੀ ਛੇਤੀ ਛੇਤੀ ਚਿੱਬ ਪਾਉਣ ਲੱਗੀ। ਭਾਂਡਿਆਂ ਨੂੰ  
ਧੋ, ਟੋਕਰੇ ਵਿੱਚ ਪਾ ਕੇ ਇਕ ਪਾਸੇ ਜ਼ੋਰ ਨਾਲ ਰੱਖਿਆ। ਵੈਸੇ ਦੇਖਣ ਨੂੰ ਸਾਉ ਤਾਂ  
ਸੀ ਪਰ ਜਿੱਦਨ ਇਕ ਨੰਬਰ ਦੀ। ਅੱਜ ਕੱਲ੍ਹ ਇਸ ਨੂੰ ਡਿਸਕੋ ਦਾ ਰੋਸ਼ਮੀ ਸੂਟ  
ਪਾਉਣ ਦੀ ਜਿੱਦ ਚੜ੍ਹੀ ਹੋਈ ਸੀ। ਕਿਉਂ ਪੜ੍ਹੋਸ ਵਿੱਚ ਰਹਿੰਦੀ ਬੇਦੀਆਂ ਦੀ ਨੂੰਹ

ਨੇ ਉਸ ਕੋਲ ਡਿਸਕੋ ਦੇ ਸੂਟ ਦੀ ਕਾਫ਼ੀ ਸਿਫ਼ਤਾਂ ਕੀਤੀਆਂ ਸਨ। ਉਹ ਤਾਂ ਤਕੜੇ ਜਗੀਰਦਾਰ ਸਨ। ਮੇਰੀ ਪਤਨੀ ਤੇ ਉਨ੍ਹਾਂ ਦੀ ਵਿਚਕਾਰਲੀ ਬਹੁ ਚੰਗੀਆਂ ਸਹੇ ਲੀਆਂ ਸਨ। ਸਾਡੇ ਦੁੱਖ ਸੁੱਖ ਵੇਲੇ ਕਈ ਵਾਰ ਉਸਨੇ ਘਰਦਿਆਂ ਤੋਂ ਚੋਰੀ ਉਧਾਰੇ ਪੈਸੇ ਵੀ ਦਿੱਤੇ ਸਨ। ਅੱਜ ਕੱਲ੍ਹੇ ਮੇਰੀ ਪਤਨੀ ਆਪਣੇ ਭਤੀਜੇ ਦੇ ਵਿਆਹ ਲਈ ਡਿਸਕੋ ਦਾ ਸੂਟ ਲੈਣਾ ਚਾਹੁੰਦੀ ਸੀ।

ਮੈਂ ਪਤਨੀ ਨੂੰ ਚਾਹ ਵਾਲਾ ਗਿਆਸ ਚੁੱਕ ਕੇ ਧੋ ਕੇ ਰੱਖਣ ਲਈ ਕਿਹਾ। ਉਹ ਪਾਸਾ ਵੱਟ, ਕੁੜੀ ਨੂੰ ਕੁਛੜ ਮਾਰ ਬਾਹਰ ਦੇਹਲੀਆਂ 'ਤੇ ਜਾ ਬੈਠੀ। ਮੈਂ ਉਸਨੂੰ ਮਨਾਉਣ ਲਈ ਜਾਣ ਬੁਝ ਕੇ ਖੇਸੀ ਮੰਗੀ। ਉਸਨੇ ਦੂਰੋਂ ਹੀ ਮੰਜੇ ਤੇ ਸੁੱਟ ਦਿੱਤੀ। ਮੈਂ ਫੇਰ ਉਸਨੂੰ ਸ਼ਰਾਰਤੀ ਹੱਥਾਂ ਨਾਲ ਕੁਤਕੁਤਾੜੀਆਂ ਕੀਤੀਆਂ।

ਉਸਨੇ ਮੇਰਾ ਹੱਥ ਚੁੱਕ ਕੇ ਪਾਸੇ ਮਾਰਿਆ। ਮੈਂ ਇਹ ਦੇਖ ਦੇ ਬੌਖਲਾ ਗਿਆ ਤੇ ਗੁਸੇ ਨੂੰ ਦੱਬਦੇ ਹੋਏ ਪਿਆਰ ਭਰੇ ਲਹਿਜੇ ਨਾਲ ਕਿਹਾ, “ਭਾਗਵਾਨੇ, ਸੂਟ ਦਾ ਕੀ ਐਂ ਲੈ ਦੇਵਾਂਗਾ, ਵਿਆਹ ਐਂ ਈ ਕੱਟ ਲੈ, ਥੋੜਾ ਕਰਜ਼ਾ ਉਤਾਰ ਲਈਏ।”

ਪਿਆਰ ਨਾਲ ਹੌਲੀ ਜਿਹਾ ਗੱਲ 'ਤੇ ਚਟਾਕਾ ਜਿਹਾ ਮਾਰ ਕੇ ਕਿਹਾ, “ਦੇਖ ਜਿੱਦ ਨਾ ਕਰ, ਇਹੋ ਜਿਹੀਆਂ ਗੱਲਾਂ ਤਾਂ ਅਣਜਾਣ ਹੀ ਕਰਦੇ ਨੇ, ਤੈਨੂੰ ਨੀ ਸੋਭਦੀਆਂ ਇਹ ਗੱਲ੍ਹਾਂ।”

ਉਸਨੇ ਇਕ ਨਾ ਸੁਣੀ ਤੇ ਮੈਨੂੰ ਦੂਰ ਪੱਕਦੀ ਨੇ ਕਿਹਾ, “ਜੇ ਤੂੰ ਇੰਨਾ ਵੀ ਨਹੀਂ ਕਰ ਸਕਦਾ ਤਾਂ ਖਾ ਖਸਮਾਂ ਨੂੰ ਇਹ ਰੋਟੀ ਟੁੱਕ ਤਾਂ ਮੈਂ ਖੁਦ ਵੀ ਕਮਾ ਕੇ ਖਾ ਸਕਦੀ ਹਾਂ।”

ਇਹ ਗੱਲ ਸੁਣਦਿਆਂ ਹੀ ਮੇਰਾ ਗੁੱਸਾ ਉਬਾਲੇ ਖਾਣ ਲੱਗਾ ਤੇ ਟਿਕਾ ਕੇ ਉਸਦੀ ਗੱਲ 'ਤੇ ਥੱਪੜ ਮਾਰਿਆ। ਮੈਂ ਹੁਣ ਆਪੇ ਤੋਂ ਬਾਹਰ ਸਾਂ। ਮੈਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਕੀ ਕਰਾਂ ਮੈਂ ਇੱਕ ਤਾਂ ਆਪਣੇ ਹੱਥ ਉੱਪਰ ਥੱਪੜ ਦੀ ਛਣਕਾਰ ਮਹਿਸੂਸ ਕਰ ਰਿਹਾ ਸਾਂ, ਦੂਜਾ ਉਸਦੇ ਮੂੰਹ ਵੱਲ ਦੇਖ ਰਿਹਾ ਸਾਂ। ਉਹ ਕੁੜੀ ਨੂੰ ਕੁਛੜ ਚੁੱਕ ਕੇ ਨਾਲ ਦੇ ਪਿੰਡ ਉਪਲਹੇੜੀ ਪੁੱਜ ਗਈ ਜਿਥੇ ਸਾਡਾ ਵਿਚੋਲਾ ਤਾਇਆ ਰਹਿੰਦਾ ਸੀ। ਮੈਂ ਵਾਰ ਵਾਰ ਤਾਏ ਹੱਥ ਕਈ ਸੁਨੇਰੇ ਆਪਣੇ ਸਹੁਰੇ ਘੱਲੇ, ਪਰ ਵਿਅਰਥ।

ਦੋ ਸਾਲ ਬਾਅਦ ਮੇਰੇ ਹੱਥ ਵਿੱਚ ਖਰਚੇ ਦੀ ਵਸੂਲੀ ਲਈ ਸੰਮਨ ਸਨ। ਸਿਪਾਹੀ ਨਾਲ ਲੈ ਜਾਣ ਲਈ ਤਿਆਰ ਖੜ੍ਹਾ ਸੀ। ਮੇਰੇ ਦਿਲ ਦੀ ਉਹ ਤੰਦ ਟੁੱਟ ਚੁੱਕੀ ਸੀ, ਜਿਹੜੀ ਦੋ ਸਾਲ ਪਹਿਲਾਂ ਉਸ ਨੂੰ ਉਡੀਕ ਕੇ ਸ਼ਾਇਦ ਦੁਬਾਰਾ ਚੁੜ੍ਹ ਸਕਦੀ ਸੀ।

## ਰੱਜ

ਸ਼ਰਾਬੀ ਬਰਾਤੀ ਮੁਰਗੇ ਦੀਆਂ ਅੱਧ ਖਾਪੀਆਂ ਟੰਗਾਂ ਕਨਾਤਾਂ (ਟੈਂਟ)  
ਤੋਂ ਬਾਹਰ ਵਗ੍ਹਾਕੇ ਸੁੱਟਦੇ ਰਹੇ ਤੇ ਟਪਰੀਵਾਸਾਂ ਦੇ ਨੰਗ ਧੜੰਗੇ  
ਨਿਆਣੇ ਉੱਤੋਂ ਹੀ ਬੋਚ ਕੇ, ਸਵਾਦ ਨਾਲ ਖਾ ਕੇ ਹੱਡੀਆਂ ਕੁੱਤਿਆਂ ਕੋਲ  
ਸੁੱਟਦੇ ਰਹੇ।

## ਗੰਢ ਤੁੱਪ

‘‘ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਓ।’’  
ਪੁਰਾਣਾ ਸਰਪੰਚ ਪਿੰਡ ਵਾਸੀਆਂ ਨੂੰ ਕਹਿੰਦਾ ਫਿਰ ਰਿਹਾ ਸੀ।  
‘‘ਯਾਰ, ਐਤਕੀਂ ਤਾਂ ਪਿੰਡ ਦੀ ਹਵਾ ਤੇਰੇ ਵੱਲ ਨਹੀਂ ਲੱਗਦੀ’’  
ਪੁਰਾਣੇ ਯਾਰ ਨੇ ਬੇਝਿਜਕ ਕਹਿ ਦਿੱਤਾ।  
‘‘ਹਵਾ ਤਾਂ ਅਸੀਂ ਆਪੇ ਹੀ ਮੋੜ ਲਾਂ ਗੇ, ਮੈਂ ਉਪਰ ਤੋਂ ਲੈ ਕੇ ਹੇਠਾਂ ਤੱਕ  
ਦੇ ਸਭ ਅਫਸਰਾਂ ਤੇ ਮੁਲਾਜ਼ਮਾਂ ਨਾਲ ਗੰਢ ਤੁੱਪ ਕੀਤੀ ਹੋਈ ਐ।’’

## ਬਗਲਾ ਭਗਤ

ਸਾਰੀਆਂ ਨੀਵੀਆਂ ਬਸਤੀਆਂ ਵਿੱਚ ਹੜ੍ਹ ਕਾਰਨ ਪਾਣੀ ਭਰ ਗਿਆ  
ਸੀ। ਗਰੀਬ ਲੋਕਾਂ ਦਾ ਸਾਰਾ ਘਰੇਲੂ ਸਮਾਨ ਤੇ ਖਾਣ ਪੀਣ ਦਾ ਸਮਾਨ ਵੀ  
ਹੜ੍ਹ ਦੀ ਲਪੇਟ ਵਿੱਚ ਆ ਗਿਆ ਸੀ। ਕੁਝ ਅਖੌਤੀ  
ਲੀਡਰ ਆਪਣੇ ਸਾਬੀਆਂ ਸਮੇਤ ਉਸ ਇਲਾਕੇ ਵਿੱਚ ਆਏ ਤੇ ਖਾਣ  
ਸਮੱਗਰੀ ਤੇ ਕੱਪੜੇ ਵੰਡਣ ਲੱਗੇ। ਉਨ੍ਹਾਂ ਲੀਡਰਾਂ ਦੀ ਅਗਵਾਈ ਇੱਕ  
ਵੱਡੇ ਹੋਟਲ ਦਾ ਮਾਲਿਕ ਕਰ ਰਿਹਾ ਸੀ ਜਿਸ ਹੋਟਲ ਵਿੱਚ ਗਾਹਕਾਂ ਦੇ ਸਭ  
ਤੋਂ ਵੱਧ ਕੱਪੜੇ ਲਾਹੇ ਜਾਂਦੇ ਹਨ।

## ਪਾਖੰਡ

ਸਾਧ ਆਪਣੀ ਸਮਾਧੀ 'ਤੇ ਬੈਠਾ ਸੰਗਤਾਂ ਨੂੰ ਪ੍ਰਵਚਨ ਕਰ ਰਿਹਾ ਸੀ ਕਿ  
ਕਾਮ, ਕਰੋਧ, ਮੋਹ, ਲੋਭ ਤੇ ਹੰਕਾਰ ਤੋਂ ਬਚਣਾ ਚਾਹੀਦਾ ਹੈ ਪਰ ਕੁਝ ਦੇਰ  
ਬਾਅਦ ਹੀ ਇਕ ਸ਼ਰਧਾਲੂ ਨੂੰ ਤਲਖੀ ਨਾਲ ਕਹਿਣ ਲੱਗਾ,

“ਕੌਣ ਸਾਲਾ ! ਇਸ ਸੇ ਕਮ ਪੈਸੇ ਮੇਂ ਅਸਲੀ ਜੜ੍ਹੀ ਬੂਟੀ ਸੇ ਬੱਚਾ  
ਪੈਦਾ ਹੋਨੇ ਕੀ ਦਵਾਈ ਬਣਾਕੇ ਦੇ ਸਕਦਾ ਹੈ” ਕੋਲ ਬੈਠੀ ਬੀਬੀ ਦੀ ਪਿੱਠ 'ਤੇ  
ਹੱਥ ਫੇਰਦਿਆਂ ਆਪਣੇ ਸੁਰ ਨਰਮ ਕਰ ਗਿਆ।

## ਸਸਤੀ ਰਿਸ਼ਵਤ

ਵਿਜੀਲੈਂਸ ਅਧਿਕਾਰੀ ਨੇ ਘੁੰਮਦੀ ਕੁਰਸੀ 'ਤੇ ਝੂੰਮਦਿਆਂ ਸ਼ਿਕਾਇਤ ਕਰਤਾ ਵੱਲ ਵੇਖ ਆਪਣੇ ਚਪੜਾਸੀ ਨੂੰ ਕਿਹਾ ‘‘ਜਾ ਨੱਥੂ ਸਰਦਾਰ ਜੀ ਤੋਂ ਪੰਜ ਸੌ ਰੁਪਏ ਫੜ੍ਹਕੇ ਇਕ ਬੋਤਲ ਤੇ ਦੋ ਰੋਸਟਡ ਮੁਰਗੇ ਫੜ ਲਿਆ, ‘‘ਮੂੜ ਮਾੜ ਬਣਾਕੇ ਹੀ ਚਲਾਂਗੇ ਉਸ ਦੋ ਸੌ ਰੁਪਏ ਰਿਸ਼ਵਤ ਮੰਗਣ ਵਾਲੇ ਪਟਵਾਰੀ ਨੂੰ ਫੜ੍ਹਨ’’।

## ਮਾਂ ਮੈਨੂੰ ਭੂਆ ਲੈ ਦੇ

ਛੋਟਾ ਜਿਹਾ ਗੋਗੀ ਮਾਂ ਦੇ ਸਾਹਮਣੇ ਪੀੜ੍ਹੇ 'ਤੇ ਬੈਠ ਮੂੰਹ 'ਚ ਰੋਟੀ ਚਿਖਦਿਆਂ ਮਾਂ ਨੂੰ ਪੁੱਛਣ ਲਗਾ, “ਮਾਂ ਮੇਰੀ ਕੋਈ ਸਕੀ ਭੂਆ ਨਹੀਂ ਹੈ?

“ਹੈ ਪੁੱਤਰ। ਲਾਜੇ ਵੀ ਤਾਂ ਤੇਰੀ ਭੂਆ ਈ ਐ”, ਮਾਂ ਗੋਗੀ ਦੇ ਪਿਉ ਦੀ ਮਾਸੀ ਦੀ ਧੀ ਬਾਰੇ ਦੱਸਣ ਲੱਗੀ। ” ਨਹੀਂ ਮਾਂ, ਉਹ ਤਾਂ ਧੀਰੇ ਦੀ ਸਕੀ ਭੂਆ ਐ, ਮੇਰੀ ਬੋੜਾ।

ਗੋਗੀ ਸੱਕੀ ਨਿਗਾਹ ਮਾਂ ਦੇ ਚਿਹਰੇ 'ਤੇ ਸੁੱਟਦਿਆਂ ਬੋਲ ਰਿਹਾ ਸੀ।

ਮਾਂ ਨੇ ਫਿਰ ਦਿਲਾਸਾ ਜਿਹਾ ਦੇ ਕੇ ਆਖਿਆ, “ਆਹੋ ਪੁੱਤਰ, ਸਕੀ ਈ ਸਮਝ ਲੈ, ਤੈਨੂੰ ਤਾਂ ਬੜਾ ਪਿਆਰ ਕਰਦੀ ਐ ਉਹ। ” ਗੋਗੀ ਨਿਮਾਣਾ ਤੇ ਅਨਭੋਲ ਬਣਕੇ ਮਾਂ ਵੱਲ ਬਿਟਰ ਬਿਟਰ ਝਾਕਣ ਲੱਗਾ। ਤਸੱਲੀ ਨਾ ਹੁੰਦੀ ਵੇਖਕੇ, ਗੋਗੀ ਮੁੜ ਬੋਲਿਆ, “ਮਾਂ। ਮੈਨੂੰ ਕੋਈ ਚੰਗੀ ਜਿਹੀ, ਜੋ ਬਹੁਤ ਸੋਹਣੇ ਸੋਹਣੇ ਖਿੱਡੇ ਲੈ ਕੇ ਦੇਵੇ, ਉਹ ਜਿਹੀ ਸਕੀ ਭੂਆ ਲੈਂਦੇ। ” ਮਾਂ ਗੋਗੀ ਸਾਹਮਣੇ ਪਈ ਦੁੱਧ ਦੀ ਗਲਾਸੀ 'ਚ ਅੱਖਾਂ ਗੱਡਕੇ ਸੋਚਣ ਲੱਗੀ। ਭੂਆ ਤਾਂ ਸਭ ਦੀ ਹੋਣੀ ਚਾਹੀਦੀ ਹੈ। ਸਾਡਾ ਸਮਾਜ ਕੁੜੀਆਂ ਜੰਮਣ ਤੋਂ ਨਾਖੁਸ਼ ਹੈ। ਕੁੜੀਆਂ ਹੀ ਤਾਂ ਬਣਦੀਆਂ ਨੇ ਭੂਆ। ਪਰ.....।

ਲੰਮੇਰੀ ਚੁੱਪ ਨੂੰ ਤੋੜਣ ਲਈ ਗੋਗੀ ਨੇ ਮਾਂ ਦੀ ਠੋੜੀ ਨੂੰ ਹਲੂਣ ਕੇ ਆਖਿਆ, “ਮਾਂ ਦੱਸ ਮੇਰੀ ਸਕੀ ਭੂਆ ਕਦੋਂ ਆਏਗੀ।

ਖਾਮੋਸ਼ੀ ਦੇ ਸਾਮੁੰਦਰ 'ਚੋਂ ਨਿਤਰ ਕੇ ਮਾਂ ਲੰਬਾ ਸਾਹ ਲੈ ਕੇ ਬੋਲੀ, “ਬੇਟਾ! ਤੇਰੀ ਤਾਂ ਨਹੀਂ, ਤੇਰੇ ਅੱਗੇ ਬੱਚਿਆਂ ਲਈ ਤਾਂ ਇਕ ਭੂਆ ਜ਼ਰੂਰ ਲੈ ਦਿਆਂਗੀ। ਉਸ ਨੇ ਕੱਲ੍ਹ ਕਰਵਾਈ ਕਰੋਮੋਸੋਮਲ ਸਟੱਡੀ (ਅਲਟਰਾ ਸਾਊਂਡ) ਤੋਂ ਬਾਅਦ ਅਬਾਰਸ਼ਨ ਕਰਵਾਉਣ ਦੇ ਘਿਨਾਉਣੇ ਵਿਚਾਰ ਨੂੰ ਤਿਆਗ, ਬੱਚੇ ਦੀ ਖਾਹਿਸ਼ ਪੂਰੀ ਕਰਨ ਲਈ ਮਨ ਬਣਾ ਲਿਆ ਸੀ।

## ਰਪਟ

“‘ਇੱਕੀ ਤੋਲੇ ਸੋਨਾ, ਇਕ ਸਟੀਰੀਓ, ਦੋ ਘੜੀਆਂ, ਦੋ ਹਜ਼ਾਰ ਰੁਪਏ ਨਗਦ ਤੇ ਹੋਰ ਕੀ ਕੁਝ ਰਪਟ ’ਚ ਲਿਖਾਇਆ ਸਰਦਾਰ ਜੀ?’” ਸਕੂਟਰ ਦੀ ਕਿੱਕ ਮਾਰਨ ਲੱਗਿਆਂ ਥਾਣੇ ਬਾਹਰ ਖੜ੍ਹੇ ਇਕ ਸੱਜਣ ਨੇ ਰੋਕ ਕੇ ਪੁੱਛਿਆ।

“‘ਬੱਸ ਜੀ ਇਹੋ ਹੀ ਚੋਰੀ ਹੋਇਆ ਸੀ।’”

“‘ਨਹੀਂ ਸਰਦਾਰ ਸਾਹਿਬ ਤੁਸੀਂ ਗਲਤ ਰਿਪੋਰਟ ਲਿਖਵਾਈ ਏ।’”

“‘ਕਿਉਂ ਜੀ?’” ਮੈਂ ਤਾਂ ਇਮਾਨਦਾਰੀ ਨਾਲ ਸੱਚ ਹੀ ਲਿਖਵਾਈ ਹੈ। ਤੁਹਾਡਾ ਇੱਕੀ ਨਹੀਂ ਬਿਆਲੀ ਤੋਲੇ ਸੋਨਾ, ਦੋ ਸਟੀਰੀਓ ਚਾਰ ਘੜੀਆਂ ਤੇ ਚਾਰ ਹਜ਼ਾਰ ਰੁਪਏ ਚੋਰੀ ਹੋਏ ਹਨ, ਇਹੋ ਲਿਖਵਾਉਣਾ ਸੀ।

“‘ਨਹੀਂ ਭਾਈ, ਇਹ ਢੁਗਣਾ ਕਿਉਂ?’”

“‘ਕਿਉਂਕਿ, ਸਰਦਾਰ ਜੀ, ਮੇਰੇ ਵੀ ਕੁਝ ਦਿਨ ਪਹਿਲਾਂ ਦਸ ਹਜ਼ਾਰ ਰੁਪਏ ਚੋਰੀ ਹੋਏ ਸਨ। ਥਾਣੇ ਵਾਲਿਆਂ ਚੋਰ ਫੜ ਲਿਆ ਉਸ ਤੋਂ ਦੱਸ ਹਜ਼ਾਰ ਰੁਪਏ ਵੀ ਵਸੂਲ ਕਰ ਲਏ, ਪਰ ਮੈਨੂੰ ਸਿਰਫ ਪੰਜ ਹਜ਼ਾਰ ਹੀ ਪੱਲੇ ਪਿਆ।’”

## ਮਾਯੂਸੀ

ਪ੍ਰਦੀਪ ਬੱਸ 'ਤੇ ਚਤੁਇਆ ਹੀ ਸੀ ਕਿ ਭੀੜ ਹੋਰ ਵੱਧ ਗਈ। ਪਟਿਆਲਾ ਤੋਂ ਰਾਜਪੁਰਾ ਲਈ ਸਵਾਰੀਆਂ ਭਰੀਆਂ ਹੋਈਆਂ ਸਨ ਕਿ ਯੂਨੀਵਰਸਿਟੀ ਤੋਂ ਵਿਦਿਆਰਥੀ ਤੇ ਵਿਦਿਆਰਥਣਾਂ ਹੋਰ ਚੜ੍ਹ ਗਏ। ਪ੍ਰਦੀਪ ਕੋਲ ਖੜ੍ਹੀ ਇਕ ਲੜਕੀ ਨੇ ਕਿਹਾ ਕਿ “ਭਾਈ ਸਿੱਧਾ ਖੜ੍ਹਾ ਹੋ ਜਾ ਕਿਉਂ ਫਸਦਾਂ ਪਿਐਂ, ਕਿਥਾ ਘਰ ਭੈਣਾ ਨਹੀਂ? ਪ੍ਰਦੀਪ ਭੀੜ ਵਿੱਚ ਥੋੜ੍ਹਾ ਪਿਛੇ ਹੋ ਕੇ ਖੜ੍ਹ ਗਿਆ। ਪਿਛੋਂ ਧੱਕਾ ਵੱਜਿਆ ਅੱਗੇ ਫਿਰ ਉਸ ਲੜਕੀ ਦੇ ਮੌਢਾ ਲੱਗਿਆ। ਲੜਕੀ ਲਾਲ ਪੀਲੀ ਹੋ ਗਈ ਤੇ ਬੇਲੀ ‘‘ਜ਼ਿਆਦਾ ਈ ਸੌਂਕ ਐ ਮੌਢੇ ਫਸਾਉਣ ਦਾ ਤਾਂ ਕਾਰਗਿਲ ’ਚ ਜਾ ਕੇ ਫਸਾ ਮੌਢੇ, “ਮੁਸ਼ਟੰਡਾ”।

ਪ੍ਰਦੀਪ ਭਾਵੁਕ ਹੋ ਕੇ ਕਹਿਣ ਲੱਗਾ, “ਭੈਣਾਂ ਇਹ ਬਾਂਹ ਤੇ ਮੇਰੀ ਇਹ ਟੰਗ, ਕਾਰਗਿਲ ’ਚ ਬਲੀ ਚੜ੍ਹੀ ਐ” ਪ੍ਰਦੀਪ ਆਪਣੀ ਲੋਈ ਨਾਲ ਨਕਲੀ ਬਾਜੂ ਨੂੰ ਢੱਕਦਿਆਂ ਮਾਯੂਸ ਹੋ ਗਿਆ।

## ਹੜਤਾਲ

ਕੱਲ੍ਹ ਦੀ ਹੜਤਾਲ ਵਿੱਚ ਵਿਦਿਆਰਥੀਆਂ ਨੇ ਕਈ ਬੱਸਾਂ ਦੇ ਸ਼ੀਸ਼ੇ ਭੰਨ ਤੋੜ ਦਿੱਤੇ। ਸੁਰੇਸ਼ ਆਪਣੇ ਕਾਲਜ ਦਾ ਪ੍ਰਮੁੱਖ ਨੇਤਾ ਸੀ। ਅੱਜ ਮਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਛੋਟੇ ਡਾਕਟਰ ਨੇ ਦੂਜੇ ਸ਼ਹਿਰ ਦੇ ਵੱਡੇ ਹਸਪਤਾਲ ਲਿਜਾਣ ਲਈ ਸਲਾਹ ਦਿੱਤੀ। ਸੁਰੇਸ਼ ਮਾਂ ਨੂੰ ਚੁੱਕ ਸਰਕਾਰੀ ਬੱਸ ਵਿੱਚ ਸੀਟ 'ਤੇ ਲਿਟਾ ਕੇ ਵੱਡੇ ਹਸਪਤਾਲ ਲੈ ਜਾ ਰਿਹਾ ਸੀ ਕਿ ਬੱਸ ਦਾ ਕੋਈ ਵੀ ਸੀਸ਼ਾ ਮਾਂ ਨੂੰ ਠੰਡੀ ਹਵਾ ਲੱਗਣੀ ਬੰਦ ਨਾ ਕਰ ਸਕਿਆ ਤੇ ਮਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ।

## ਆਖਰੀ ਕਤਾ

ਉਹ ਆਮ ਦਿਨਾਂ ਵਾਂਗ ਖੂਨ ਵੇਚਣ ਪੀ.ਜੀ.ਆਈ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਿਆ। ਖੂਨ ਲੋੜਵੰਦਾਂ ਦੀ ਹੁਣ ਉਸ ਨੂੰ ਪਹਿਚਾਣ ਜਿਹੀ ਹੋ ਗਈ ਸੀ। ਇਕ ਘਬਰਾਏ ਬਾਬੂ ਨੂੰ ਉਸ ਨੇ ਪੁੱਛ ਹੀ ਲਿਆ, “ਬਾਬੂ ਜੀ, ਖੂਨ ਚਾਹੀਦੈ? ਮੇਰਾ ਗਰੁੱਪ ਓ ਪੌਜ਼ਿਟਿਵ ਹੈ, ਇਹ ਹਰੇਕ ਦੇ ਲੱਗ ਜਾਂਦਾ, ਤਿੰਨ ਸੌ ਰੂਪਏ ਵਿੱਚ ਦੇ ਦਿਆਂਗਾ। ਬਾਬੂ ਨੇ ਹਰ ਗੱਲ ਸਵੀਕਾਰਦਿਆਂ ਸਿਰ ਹਿਲਾ ਕੇ ਹੀ ‘ਹਾਂ’ ਵਿੱਚ ਜੁਆਬ ਦਿੱਤਾ। ਭਾਵੇਂ ਆਸ ਬੱਝ ਜਾਣ ਕਾਰਨ ਉਸ ਦੀ ਜੁਬਾਨ ਬੋਲ ਵੀ ਸਕਦੀ ਸੀ।

ਉਹ ਅੰਦਰ ਜਾ ਕੇ ਖੂਨ ਕਢਵਾਕੇ ਜਦੋਂ ਬਾਹਰ ਆਇਆ ਤਾਂ ਆਪਣੀ ਬਾਂਹ ਨੂੰ ਰੂੰ ਨਾਲ ਦੱਬਦਿਆਂ ਬਾਬੂ ਨੂੰ ਪੁੱਛਣ ਲੱਗਾ, “ਬਾਬੂ ਜੀ ਕੀ ਗੱਲ? ਕਿਵੇਂ ਹੋਇਆ ਐਕਸੀਫੈਂਟ?”

ਸੌ ਸੌ ਦੇ ਤਿੰਨ ਨੋਟ ਉਸ ਦੇ ਹੱਥ ਵਿੱਚ ਫੜਾਉਂਦਿਆਂ ਬਾਬੂ ਨੇ ਲੰਬਾ ਹੌਕਾ ਜਿਹਾ ਲੈ ਕੇ ਦੱਸਿਆ, “ਭਾਈ ਸਾਹਿਬ ਹੋਣੀ ਅਟਲ ਐ ਜੀ। ਸਾਡੇ ਘਰ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਐ..... ਪਰ ਕੋਈ ਅੱਲਾਦ ਨਹੀਂ, ਮੇਰੀ ਇਹ ਘਰਵਾਲੀ ਇਸੇ ਗੱਲ ਤੋਂ ਬਹੁਤ ਚਿੰਤਾ ਸੀ। ਹਮੇਸ਼ਾਂ ਸੋਚਦੀ ਰਹਿੰਦੀ ਸੀ। ਉਦਾਸ ਚਿੱਤ ਪਰਚਾਉਣ ਲਈ ਕਦੇ ਕਦੇ ਉਹ ਅੱਗੜਾਂ ਦੇ ਕਲੱਬ ਵੀ ਚਲੀ ਜਾਂਦੀ ਸੀ। ਅੱਜ ਵੀ ਉਥੇ ਹੀ ਚਲੀ ਸੀ। ਸੋਚਾਂ ਵਿੱਚ ਛੁੱਬੀ ਨੇ ਕਾਰ ਇਕ ਦਰਮਤ ਵਿੱਚ ਜਾ ਮਾਰੀ ਤੇ.....

.....ਐਕਸੀਫੈਂਟ ਬਾਰੇ ਦੱਸਦਿਆਂ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਬਹਿ ਤੁਰੇ। “ਕੋਈ ਨਾ ਬਾਬੂ ਜੀ ਹੋਸਲਾ ਰੱਖੋ ਪ੍ਰਮਾਤਮਾ ਭਲੀ ਕਰੇਗਾ।” ਦਿਲਾਸਾ ਦਿੰਦਾ ਉਹ ਬਾਬੂ ਨੂੰ ਮਰੀਜ਼ ਵਾਲੇ ਕਮਰੇ ਵਿੱਚ ਲੈ ਆਇਆ। ਵੜ੍ਹਿਆਂ ਹੀ ਉਸਦੀ ਨਿਗਾਹ ਬੈਡ ਉੱਤੇ ਲੇਟੀ ਪੱਟੀਆਂ ਵਿੱਚ ਲਪੇਟੇ ਗੋਲ ਚਿਹਰੇ ’ਤੇ ਗੋਰੇ

ਨਿਛੋਹ ਰੰਗ (ਜੋ ਹੁਣ ਪਿੱਲਤਨ ਵਿੱਚ ਬਦਲ ਗਿਆ ਸੀ) ਭੂਰੇ ਵਾਲਾਂ ਵਾਲੀ ਅੱਗਤ ਉੱਤੇ ਪਈ। ਉਹ ਗੁੰਮ ਜਿਹਾ ਹੋ ਗਿਆ ਤੇ ਅੱਖਾਂ ਪੱਥਰਾ ਗਈਆਂ।

ਇਹ ਤਾਂ ਉਹੀ ਕੁੜੀ ਸੀ? ਜਿਸ ਖਾਤਰ ਉਹ ਸ਼ਰਾਬੀ ਬਣਕੇ ਜਿੰਦਗੀ ਤਬਾਹ ਕਰੀ ਬੈਠਾ ਸੀ ਤੇ ਆਪਣਾ ਪੇਟ ਪਾਲਣ ਲਈ ਖੂਨ ਵੇਖਣ ਦਾ ਧੰਦਾ ਕਰਦਾ ਸੀ। ਉਸ ਦੀ ਮੁੱਠੀ ਵਿੱਚ ਫੜੇ ਪੈਸੇ ਬੋਡਲ ਹੋ ਗਏ ਸਨ ਤੇ ਪਤਾ ਨਹੀਂ ਕਦੋਂ ਬੈੱਡ ਉੱਤੇ ਸੁਟੇ ਗਏ।

ਚੁੱਪ ਚੁਪੀਤੇ, ਲੜਖੜਾਉਂਦੀ ਚਾਲ ਨਾਲ ਉਹ ਬਾਹਰ ਨਿਕਲ ਆਇਆ ਤੇ ਉਸਨੂੰ ਜਿਹਨ ਵਿਚੋਂ ਭੁੱਬ ਜਿਹੀ ਨਿਕਲਦੀ ਮਹਿਸੂਸ ਹੋਈ। ਹਫੜਾ ਦਫੜੀ 'ਚ ਪੌੜੀਆਂ ਉਤਰਦਾ ਆਪਣੇ ਆਪ 'ਚ ਕਹਿ ਰਿਹਾ ਸੀ, ‘‘ਮੇਰੇ ਮਹਿਬੂਬ ਤੇਰੇ ਲਈ ਮਰਦੇ ਦਮ ਤੱਕ ਮੈਂ ਆਪਣੇ ਖੂਨ ਦਾ ਆਖਰੀ ਕਤਰਾ ਵੀ ਨਿਚੋੜ ਕੇ ਦੇ ਸਕਦਾਂ।’’